

ਨਿਵਾਸੀ ਖਾਤਾ ਖੋਲ੍ਹਣ ਦਾ ਫਾਰਮ - ਵਿਅਕਤੀਗਤ
(ਬੱਚਤ ਅਤੇ ਚਾਲੂ ਖਾਤੇ ਲਈ)

FEDERAL BANK

YOUR PERFECT BANKING PARTNER

ਖਾਤਾ ਨੰਬਰ

ਤਾਰੀਖ

ਸੋਲ ਆਈਡੀ

ਸ਼ਾਖਾ

ਬ੍ਰਾਂਚ ਕੋਡ

ਲੀਡ ਆਈਡੀ

ਸਰਕਾਰੀ ਕਾਰੋਬਾਰ

ਗਰੁੱਪ ਆਈਡੀ

ਸਟਾਫ਼

ਜੇਕਰ ਸਟਾਫ਼, ਪੀਐਫ਼ ਨੰ.

ਪ੍ਰੀ-ਓਪਨਡ
ਕਿੱਟ ਸਟਿੱਕਰ ਲਗਾਓ

ਦਫਤਰੀ ਵਰਤੋਂ ਲਈ

ਖਾਤੇ ਦੀ ਕਿਸਮ
ਬੱਚਤ ਖਾਤਾ
ਚਾਲੂ ਖਾਤਾ*
ਸਕੀਮ ਦਾ ਨਾਮ
ਸਕੀਮ ਕੋਡ

ਸੰਚਾਲਨ ਦਾ ਢੰਗ:
ਸਿੰਗਲ
ਸੰਯੁਕਤ
ਈ ਜਾਂ ਐੱਸ
ਐੱਫ ਜਾਂ ਐੱਸ
ਏ ਜਾਂ ਐੱਸ
ਜੇਟੀ-ਐਸਜੀ
ਸਰਪ੍ਰਸਤ
ਹੋਰ
(ਸਪੱਸ਼ਟ ਕਰੋ)

ਸ਼ੁਰੂਆਤੀ ਰਿਮਿਟੈਂਸ
₹
ਸਕੀਮ ਦੇ ਅਨੁਸਾਰ ਕਾਇਮ ਰੱਖਿਆ ਜਾਣ ਵਾਲਾ ਨਿਊਨਤਮ ਮਾਸਿਕ ਔ ਬਕਾਇਆ
₹

*ਸੀਏ (ਚਾਲੂ ਖਾਤਾ) ਲਈ, ਬੈਂਕਿੰਗ ਸਿਸਟਮ ਤੋਂ ਪ੍ਰਾਪਤ ਕ੍ਰੈਡਿਟ ਜ਼ੋਖਿਮ ਸਹੂਲਤ ਨੂੰ ਦਰਸਾਉਣ ਵਾਲਾ ਵਾਧੂ ਘੋਸ਼ਣਾ/ਵਚਨਪੱਤਰ ਲਾਜ਼ਮੀ ਤੌਰ 'ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ।

ਗਾਹਕ ਆਈਡੀ (ਸਿਰਫ ਮੌਜੂਦਾ ਗਾਹਕਾਂ ਲਈ)

ਸੀਕੇਵਾਈਸੀ ਨੰ.

ਕੋਮੀਅਤ
ਭਾਰਤੀ
ਗੈਰ-ਭਾਰਤੀ

ਜੇਕਰ ਗੈਰ-ਭਾਰਤੀ, ਤਾਂ ਦੇਸ਼ ਨਿੱਖੇ

ਨਾਮ (ਆਈਡੀ ਪਰੂਫ ਦੇ ਸਮਾਨ)

ਸਿਰਲੇਖ
ਪਹਿਲਾ ਨਾਮ
ਵਿਚਕਾਰਲਾ ਨਾਮ
ਆਖਰੀ ਨਾਮ

ਪਿਤਾ/ਪਤੀ/ਪਤਨੀ ਦਾ ਨਾਮ

ਪਹਿਲਾ ਨਾਮ
ਵਿਚਕਾਰਲਾ ਨਾਮ
ਆਖਰੀ ਨਾਮ

ਮਾਂ ਦਾ ਪਹਿਲਾ ਨਾਮ

ਪਹਿਲਾ ਨਾਮ
ਵਿਚਕਾਰਲਾ ਨਾਮ
ਆਖਰੀ ਨਾਮ

ਲਿੰਗ
ਪੁਰਸ਼
ਔਰਤ
ਤੀਜਾ ਲਿੰਗ

ਵਿਆਹੁਤਾ ਸਥਿਤੀ
ਅਵਿਆਹੁਤਾ
ਵਿਆਹੁਤਾ
ਹੋਰ

ਨਾਬਾਲਗ
ਹਾਂ

ਸੀਨੀਅਰ ਨਾਗਰਿਕ
ਹਾਂ

ਵਾਰਮ 60
ਹਾਂ

ਜਨਮ ਤਾਰੀਖ

ਆਧਾਰ/ਆਧਾਰ ਹੋਣ ਦਾ ਸਬੂਤ

ਪੈਨ

ਆਧਾਰ/ਆਧਾਰ ਹੋਣ ਦਾ ਸਬੂਤ
ਭ੍ਰਾਇਵਿੰਗ ਲਾਇਸੈਂਸ
ਵੋਟਰ ਆਈਡੀ
ਪਾਸਪੋਰਟ
ਨਰੇਗਾ
ਰਾਸ਼ਟਰੀ ਜਨਸੰਖਿਆ ਰਜਿਸਟਰ ਦਾ ਪੱਤਰ

ਦਸਤਾਵੇਜ਼ ਨੰ.

ਜਾਰੀ ਕੀਤਾ

ਸਮਾਪਤੀ ਦੀ ਤਾਰੀਖ

ਸਿਰਫ ਡਰਾਈਵਿੰਗ ਲਾਇਸੈਂਸ / ਪਾਸਪੋਰਟ ਲਈ)

ਸਿਰਫ਼ ਵਿਦੇਸ਼ੀ ਨਾਗਰਿਕਾਂ ਲਈ:
ਵੀਜ਼ਾ ਨੰ.

ਜਾਰੀ ਕੀਤਾ

ਸਮਾਪਤੀ ਦੀ ਤਾਰੀਖ

ਜਾਰੀਕਰਤਾ:
ਵਿਦੇਸ਼ ਵਿੱਚ ਭਾਰਤੀ ਦੂਤਾਵਾਸ
ਗ੍ਰਹਿ ਮੰਤਰਾਲਾ (MHA)

ਅਪਾਜਿਜ
ਹਾਂ

ਪਰਦਾਨਾਸਿਨ

ਜੀਐਸਟੀ ਰਜਿਸਟ੍ਰੇਸ਼ਨ (ਜੇ ਲਾਗੂ ਹੋਵੇ)

ਜੇਕਰ ਹਾਂ ਤਾਂ ਸ਼੍ਰੇਣੀ
ਸਰੀਰਕ
ਬੁੱਧੀ
ਨਜ਼ਰ
ਭਾਸ਼ਾ/ਸਕ੍ਰਿਪਟ

ਸਹਾਇਤਾ ਦੀ ਕਿਸਮ
ਸੇਵਕ
ਤੀਜੀ ਪੱਖੀ ਸਹਾਇਤਾ
ਅੰਗੂਠੇ ਦਾ ਨਿਸ਼ਾਨ
ਗਵਾਹ

ਸੰਪਰਕ ਵੇਰਵਿਆਂ

ਕਿਰਪਾ ਕਰਕੇ ਤੇਜ਼ ਕੋਰੀਅਰ ਸੇਵਾਵਾਂ ਲਈ ਪੂਰਾ ਪਤਾ ਪ੍ਰਦਾਨ ਕਰੋ

ਪਤਾ ਕਿਸਮ:
ਰਿਹਾਇਸ਼ੀ/ਕਾਰੋਬਾਰ
ਰਿਹਾਇਸ਼ੀ
ਕਾਰੋਬਾਰ
ਰਜਿਸਟਰਡ ਦਫ਼ਤਰ

ਮੌਜੂਦਾ ਪਤਾ/ ਸੰਚਾਰ ਪਤਾ

ਸ਼ਹਿਰ/ਕਸਬਾ

ਪਿਨ

ਰਾਜ

ਦੇਸ਼

ਪਤਾ ਕਿਸਮ:
ਰਿਹਾਇਸ਼ੀ/ਕਾਰੋਬਾਰ
ਰਿਹਾਇਸ਼ੀ
ਕਾਰੋਬਾਰ
ਰਜਿਸਟਰਡ ਦਫ਼ਤਰ
ਉਪਰੋਕਤ ਵਾਂਗ ਹੀ

ਪੱਕਾ ਪਤਾ (ਓਵੀਡੀ ਵਾਂਗ ਹੀ)

ਸ਼ਹਿਰ/ਕਸਬਾ

ਪਿਨ

ਰਾਜ

ਦੇਸ਼

ਮੈਂ/ਅਸੀਂ ਚੁਣਨਾ ਚਾਹੁੰਦੇ ਹਾਂ ਪੱਕਾ ਪਤਾ ਮੌਜੂਦਾ ਪਤਾ ਸੰਚਾਰ ਲਈ ਮੇਰੇ/ਸਾਡੇ ਪਤੇ ਦੇ ਰੂਪ ਵਿੱਚ

ਮੋਬਾਇਲ ਨੰਬਰ

+
9
1

ਡੋਨ (ਰਿਹਾਇਸ਼)

ਉਪਰੋਕਤ ਵੇਰਵੇ ਰਜਿਸਟਰਡ ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਹੋਣਗੇ

ਧਰਮ
ਹਿੰਦੂ
ਸਿੱਖ
ਮੁਸਲਮਾਨ
ਈਸਾਈ
ਭਾਈਚਾਰਾ-ਜ਼ੋਰੋਸਟ੍ਰੀਅਨ
ਸ਼੍ਰੇਣੀ

ਜਨਰਲ
ਓਬੀਸੀ
ਐਸਜੀ
ਐਸਟੀ
ਹੋਰ
(ਸਪੱਸ਼ਟ ਕਰੋ)

ਵਿੱਦਿਅਕ ਯੋਗਤਾ
ਡਾਕਟੋਰਲ
ਪ੍ਰੋਫੈਸ਼ਨਲ ਡਿਗਰੀ/ਡਿਪਲੋਮਾ
ਮਾਸਿਕ ਆਮਦਨ

ਪੋਸਟ ਗ੍ਰੈਜੂਏਟ
ਗ੍ਰੈਜੂਏਟ
ਅਡਰ ਗ੍ਰੈਜੂਏਟ
ਨਾਨ-ਮੈਟ੍ਰਿਕ

₹10,000
₹10,001 - ₹25,000
₹25,001 - ₹50,000
₹50,001 - ₹1,00,000
₹1,00,001 - ₹5 ਲੱਖ
₹5,00,001 - ₹25 ਲੱਖ
₹25,00,001 - ₹50 ਲੱਖ
>₹50 ਲੱਖ

ਕਿੱਤਾ

ਵੇਤਨਸ਼ੁਦਾ

ਸਵੈ-ਨਿਯੋਜਿਤ

ਸਵੈ-ਰੁਜ਼ਗਾਰ ਪੇਸ਼ੇਵਰ

ਰਿਟਾਇਰਡ

ਰਾਜਨੇਤਾ / ਸਿਆਸਤਦਾਨ

ਗ੍ਰਹਿਣੀ

ਵਿਦਿਆਰਥੀ

ਬੇਰੁਜ਼ਗਾਰ

ਕਿੱਤੇ ਦੀ ਉਪ ਸ਼੍ਰੇਣੀ (ਜੇ ਲਾਗੂ ਹੋਵੇ)

ਜੇਕਰ ਵੇਤਨਸ਼ੁਦਾ, ਇਸ ਨਾਲ ਰੁਜ਼ਗਾਰ ਪ੍ਰਾਪਤ: ਨਿੱਜੀ ਖੇਤਰ ਜਨਤਕ ਖੇਤਰ ਐਲਐਲਪੀ ਸਾਂਝੇਦਾਰੀ ਪ੍ਰੋਪਰਾਈਟਰਸ਼ਿਪ ਪ੍ਰਾਈਵੇਟ ਲਿਮਿਟਡ ਪਬਲਿਕ ਲਿਮਿਟਡ ਟਰੱਸਟ ਐਨਜੀਓ ਸੋਸਾਇਟੀ ਸਰਕਾਰੀ ਵਿੱਤੀ ਖੇਤਰ ਨਿਆਂਪਾਲਿਕਾ ਮੀਡੀਆ ਅਫਸਰਸ਼ਾਹ ਬਹੁਰਾਸ਼ਟਰੀ ਅਕਾਦਮਿਕ

ਸੰਗਠਨ/ਰੁਜ਼ਗਾਰਦਾਤਾ ਦਾ ਨਾਮ ਅਹੁਦਾ/ਪੇਸ਼ਾ

ਜੇਕਰ ਸਵੈ-ਰੁਜ਼ਗਾਰ ਹੈ: ਰੁਜ਼ਗਾਰ ਪ੍ਰਾਪਤ ਹੋਣ ਤੋਂ ਮਿਆਦ: ਸਾਲ ਮਹੀਨੇ

ਕਾਰੋਬਾਰ ਦੀ ਪ੍ਰਕਿਰਤੀ: ਖੇਤੀਬਾੜੀ ਕਾਰ ਡੀਲਰ ਕਲਾ ਅਤੇ ਪੁਰਾਤਨ ਵਸਤੂਆਂ ਦੇ ਡੀਲਰ ਹਥਿਆਰ ਅਤੇ ਅਸਲਿਆਂ ਦੇ ਡੀਲਰ ਮਨੋਰੰਜਨ ਉਦਯੋਗ ਸੋਨਾ, ਰਤਨ, ਗਹਿਣੇ ਅਤੇ ਕੀਮਤੀ ਪੱਥਰ ਦੇ ਵਿਕਰੇਤਾ ਰਿਣਦਾਤਾ/ਨਿੱਜੀ ਫਾਈਨਾਂਸਰ ਨਿਰਮਾਣ ਪਾਵਨ ਬ੍ਰੋਕਰ ਪੇਸ਼ੇਵਰ ਵਿਚੋਲੇ ਰੀਅਲ ਅਸਟੇਟ ਸਟਾੱਕ ਬ੍ਰੋਕਰ ਕਬਾਜ਼ ਵਿਕਰੇਤਾ ਸੇਵਾ ਪ੍ਰਦਾਤਾ ਵਰਚੁਅਲ ਕਰੰਸੀ ਵਪਾਰੀ

ਸਵੈ-ਰੁਜ਼ਗਾਰ ਪੇਸ਼ੇਵਰ: ਡਾਕਟਰ ਸੀਏ/ਸੀਐਸ ਵਕੀਲ ਆਰਕੀਟੈਕਟ ਆਈਟੀ ਸਲਾਹਕਾਰ ਫ੍ਰੀਲਾਂਸਰ

ਬਿਨੈਕਾਰ 2 - ਨਿੱਜੀ ਜਾਣਕਾਰੀ

ਸੰਬੰਧਿਤ ਵਿਅਕਤੀ ਦੀ ਕਿਸਮ ਸੰਯੁਕਤਧਾਰਕ ਸੱਪਣ ਵਾਲਾ ਅਧਿਕਾਰਤ ਪ੍ਰਤੀਨਿਧੀ ਹੋਰ (ਸਪੱਸ਼ਟ ਕਰੋ)

ਗਾਹਕ ਆਈਡੀ (ਸਿਰਫ ਮੌਜੂਦਾ ਗਾਹਕਾਂ ਲਈ) ਕੋਮੀਅਤ ਭਾਰਤੀ ਗੈਰ-ਭਾਰਤੀ

ਸੀਕਿੰਗ ਨੰ. ਜੇਕਰ ਗੈਰ-ਭਾਰਤੀ, ਤਾਂ ਦੇਸ਼ ਨਿਯੋ

ਨਾਮ (ਆਈਡੀ ਪਰੂਫ ਦੇ ਸਮਾਨ) ਸਿਰਲੇਖ ਪਹਿਲਾ ਨਾਮ ਵਿਚਕਾਰਲਾ ਨਾਮ ਆਖਰੀ ਨਾਮ

ਪਿਤਾ/ਪਤੀ/ਪਤਨੀ ਦਾ ਨਾਮ ਪਹਿਲਾ ਨਾਮ ਵਿਚਕਾਰਲਾ ਨਾਮ ਆਖਰੀ ਨਾਮ

ਮਾਂ ਦਾ ਪਹਿਲਾ ਨਾਮ ਪਹਿਲਾ ਨਾਮ ਵਿਚਕਾਰਲਾ ਨਾਮ ਆਖਰੀ ਨਾਮ

ਲਿੰਗ ਪੁਰਸ਼ ਔਰਤ ਤੀਜਾ ਲਿੰਗ

ਵਿਆਹੁਤਾ ਸਥਿਤੀ ਅਵਿਆਹੁਤਾ ਵਿਆਹੁਤਾ ਹੋਰ

ਨਾਬਾਲਗ ਹਾਂ

ਸੀਨੀਅਰ ਨਾਗਰਿਕ ਹਾਂ

ਵਾਰਸ 60 ਹਾਂ

ਜਨਮ ਤਾਰੀਖ ਆਧਾਰ/ਆਧਾਰ ਹੋਣ ਦਾ ਸਬੂਤ ਪੈਨ

ਅਧਿਕਾਰਤ ਤੌਰ 'ਤੇ ਵੈਧ ਦਸਤਾਵੇਜ਼

ਆਧਾਰ/ਆਧਾਰ ਹੋਣ ਦਾ ਸਬੂਤ ਭ੍ਰਾਇਵਿੰਗ ਲਾਇਸੈਂਸ ਵੋਟਰ ਆਈਡੀ ਪਾਸਪੋਰਟ ਨਰੇਗਾ ਰਾਸ਼ਟਰੀ ਜਨਸੰਖਿਆ ਰਜਿਸਟਰ ਦਾ ਪੱਤਰ

ਦਸਤਾਵੇਜ਼ ਨੰ. ਜਾਰੀ ਕੀਤਾ ਸਮਾਪਤੀ ਦੀ ਤਾਰੀਖ

ਸਿਰਫ ਡਰਾਈਵਿੰਗ ਲਾਇਸੈਂਸ / ਪਾਸਪੋਰਟ ਲਈ)

ਸਿਰਫ ਵਿਦੇਸ਼ੀ ਨਾਗਰਿਕਾਂ ਲਈ: ਵੀਜ਼ਾ ਨੰ. ਜਾਰੀ ਕੀਤਾ ਸਮਾਪਤੀ ਦੀ ਤਾਰੀਖ

ਜਾਰੀਕਰਤਾ: ਵਿਦੇਸ਼ ਵਿੱਚ ਭਾਰਤੀ ਦੂਤਾਵਾਸ ਗ੍ਰਹਿ ਮੰਤਰਾਲਾ (MHA)

ਅਪਾਧਿਜ ਹਾਂ ਪਰਦਾਨਾਸਿਨ

ਜੇਕਰ ਹਾਂ ਤਾਂ ਸ਼੍ਰੇਣੀ ਸਰੀਰਕ ਬੁੱਧੀ ਨਜ਼ਰ ਭਾਸ਼ਾ/ਸਕ੍ਰਿਪਟ

ਸਹਾਇਤਾ ਦੀ ਕਿਸਮ ਸੇਵਕ ਤੀਜੀ ਪੱਖੀ ਸਹਾਇਤਾ ਅੰਗੂਠੇ ਦਾ ਨਿਸ਼ਾਨ ਗਵਾਹ

ਜੀਐਸਟੀ ਰਜਿਸਟ੍ਰੇਸ਼ਨ (ਜੇ ਲਾਗੂ ਹੋਵੇ)

ਸੰਪਰਕ ਵੇਰਵਿਆਂ

ਪਤਾ ਕਿਸਮ: ਰਿਹਾਇਸ਼ੀ/ਕਾਰੋਬਾਰੀ ਰਿਹਾਇਸ਼ੀ ਕਾਰੋਬਾਰੀ ਰਜਿਸਟਰਡ ਦਫਤਰ

ਮੌਜੂਦਾ ਪਤਾ/ ਸੰਚਾਰ ਪਤਾ ਸ਼ਹਿਰ/ਕਸਬਾ ਪਿਨ ਰਾਜ ਦੇਸ਼

ਪਤਾ ਕਿਸਮ: ਰਿਹਾਇਸ਼ੀ/ਕਾਰੋਬਾਰੀ ਰਿਹਾਇਸ਼ੀ ਕਾਰੋਬਾਰੀ ਰਜਿਸਟਰਡ ਦਫਤਰ ਉਪਰੋਕਤ ਵਾਂਗ ਹੀ

ਪੱਕਾ ਪਤਾ (ਓਵੀਓਡੀ ਵਾਂਗ ਹੀ) ਪਿਨ ਰਾਜ ਦੇਸ਼

ਮੋਬਾਇਲ ਨੰਬਰ ਫੋਨ (ਰਿਹਾਇਸ਼ੀ)

ਈਮੇਲ ਆਈਡੀ (ਵੱਡੇ ਅੱਖਰਾਂ ਵਿੱਚ)

ਧਰਮ ਹਿੰਦੂ ☐ ਸਿੱਖ ☐ ਮੁਸਲਮਾਨ ☐ ਈਸਾਈ ☐ ਭਾਈਚਾਰਾ-ਜੋਰੋਸਟ੍ਰੀਅਨ ☐ ਜੈਨ ☐ ਬੋਧੀ ☐ ਹੋਰ ☐ (ਸਪੱਸ਼ਟ ਕਰੋ).....	ਸ਼੍ਰੇਣੀ ਜਨਰਲ ☐ ਓਬੀਸੀ ☐ ਐਸਸੀ ☐ ਐਸਟੀ ☐ ਹੋਰ ☐ (ਸਪੱਸ਼ਟ ਕਰੋ).....
ਵਿਦਿਅਕ ਯੋਗਤਾ ਡਾਕਟਰਲ ☐ ਪ੍ਰੋਫੈਸ਼ਨਲ ਡਿਗਰੀ/ਡਿਪਲੋਮਾ ☐ ਪੋਸਟ ਗ੍ਰੈਜੂਏਟ ☐ ਗ੍ਰੈਜੂਏਟ ☐ ਅੰਡਰ ਗ੍ਰੈਜੂਏਟ ☐ ਨਾਨ-ਮੈਟ੍ਰਿਕ ☐ ਅਨਪੜ੍ਹ ☐ ਲਾਗੂ ਨਹੀਂ ☐	ਮਾਸਿਕ ਆਮਦਨ ≤₹10,000 ☐ ₹10,001 - ₹25,000 ☐ ₹25,001 - ₹50,000 ☐ ₹50,001 - ₹1,00,000 ☐ ₹1,00,001 - ₹5 ਲੱਖ ☐ ₹5,00,001 - ₹25 ਲੱਖ ☐ ₹25,00,001 - ₹50 ਲੱਖ ☐ >₹50 ਲੱਖ ☐

ਕਿੱਤਾ ਵੇਤਨਸ਼ੁਦਾ ☐ ਸਵੈ-ਨਿਯੋਜਿਤ ☐ ਸਵੈ-ਰੁਜ਼ਗਾਰ ਪੇਸ਼ੇਵਰ ☐ ਰਿਟਾਇਰਡ ☐ ਰਾਜਨੇਤਾ / ਸਿਆਸਤਦਾਨ ☐ ਗ੍ਰਹਿਣੀ ☐ ਵਿਦਿਆਰਥੀ ☐ ਬੇਰੁਜ਼ਗਾਰ ☐

ਕਿੱਤੇ ਦੀ ਉਪ ਸ਼੍ਰੇਣੀ (ਜੇ ਲਾਗੂ ਹੋਵੇ) ਜੇਕਰ ਵੇਤਨਸ਼ੁਦਾ, ਇਸ ਨਾਲ ਰੁਜ਼ਗਾਰ ਪ੍ਰਾਪਤ: ਨਿੱਜੀ ਖੇਤਰ ☐ ਜਨਤਕ ਖੇਤਰ ☐ ਐਲਐਲਪੀ ☐ ਸਾਂਝੇਦਾਰੀ ☐ ਪ੍ਰੋਪਰਾਈਟਰਸ਼ਿਪ ☐ ਪ੍ਰਾਈਵੇਟ ਲਿਮਿਟਿਡ ☐ ਪਬਲਿਕ ਲਿਮਿਟਿਡ ☐ ਟਰੱਸਟ ☐ ਐਨਜੀਓ ☐ ਸੋਸਾਇਟੀ ☐ ਸਰਕਾਰੀ ☐ ਵਿੱਤੀ ਖੇਤਰ ☐ ਨਿਆਂਪਾਲਿਕਾ ☐ ਮੀਡੀਆ ☐ ਅਫਸਰਸ਼ਾਹ ☐ ਬਹੁਰਾਸ਼ਟਰੀ ☐ ਅਕਾਦਮਿਕ ☐ ਸੰਗਠਨ/ਰੁਜ਼ਗਾਰਦਾਤਾ ਦਾ ਨਾਮ..... ਅਹੁਦਾ/ਪੇਸ਼ਾ.....
--

ਜੇਕਰ ਸਵੈ-ਰੁਜ਼ਗਾਰ ਹੈ: ਰੁਜ਼ਗਾਰ ਪ੍ਰਾਪਤ ਹੋਣ ਤੋਂ ਮਿਆਦ: ਸਾਲ ਮਹੀਨੇ
ਕਾਰੋਬਾਰ ਦੀ ਪ੍ਰਕਿਰਤੀ: ਖੇਤੀਬਾੜੀ ☐ ਕਾਰ ਡੀਲਰ ☐ ਕਲਾ ਅਤੇ ਪੁਰਾਤਨ ਵਸਤੂਆਂ ਦੇ ਡੀਲਰ ☐ ਹਥਿਆਰ ਅਤੇ ਅਸਲਿਆਂ ਦੇ ਡੀਲਰ ☐ ਮਨੋਰੰਜਨ ਉਦਯੋਗ ☐ ਸੋਨਾ, ਰਤਨ, ਗਹਿਣੇ ਅਤੇ ਕੀਮਤੀ ਪੱਥਰ ਦੇ ਵਿਕਰੇਤਾ ☐ ਰਿਣਦਾਤਾ/ਨਿੱਜੀ ਫਾਈਨਾਂਸਰ ☐ ਨਿਰਮਾਣ ☐ ਪਾਵਨ ਬੁੱਕਰ ☐ ਪੇਸ਼ੇਵਰ ਵਿਚੋਲੇ ☐ ਰੀਅਲ ਅਸਟੇਟ ☐ ਸਟਾੱਕ ਬ੍ਰੋਕਰ ☐ ਕਬਾੜ ਵਿਕਰੇਤਾ ☐ ਸੇਵਾ ਪ੍ਰਦਾਤਾ ☐ ਵਰਚੁਅਲ ਕਰਮੀ ☐ ਵਪਾਰੀ ☐
ਸਵੈ-ਰੁਜ਼ਗਾਰ ਪੇਸ਼ੇਵਰ: ਡਾਕਟਰ ☐ ਸੀਏ/ਸੀਐਸ ☐ ਵਕੀਲ ☐ ਆਰਕੀਟੈਕਟ ☐ ਆਈਟੀ ਸਲਾਹਕਾਰ ☐ ਵੀਲਾਂਸਰ ☐

ਖਾਤਾ ਗਤੀਵਿਧੀ	
ਖਾਤਾ ਖੋਲ੍ਹਣ ਦਾ ਉਦੇਸ਼:	ਬੱਚਤ ਖਾਤਾ: ਬੱਚਤ ☐ ਲੋਨ/ਮਿਆਦੀ ਜਮ੍ਹਾਂ ਖਾਤਾ ☐ ਨਿਵੇਸ਼ ☐ ਰਾਲੂ ਖਾਤਾ: ਕਾਰੋਬਾਰੀ/ਵਪਾਰਿਕ ਉਦੇਸ਼ ☐ ਲੋਨ/ਮਿਆਦੀ ਜਮ੍ਹਾਂ ਖਾਤਾ ☐ ਨਿਵੇਸ਼ ☐
ਫੰਡ/ਪਨ ਦਾ ਸਰੋਤ:	ਤਨਖਾਹ ☐ ਵਪਾਰਕ ਆਮਦਨ ☐ ਮਾਤਾ-ਪਿਤਾ-ਸਾਥੀ-ਭੈਣ-ਭਰਾ ☐ ਨਿੱਜੀ ਬੱਚਤ ☐ ਕਿਰਾਇਆ/ਵਿਆਜ ☐ ਖੇਤੀਬਾੜੀ ☐ ਨਿਵੇਸ਼ ☐ ਰਿਟਾਇਰਮੈਂਟ ਲਾਭ ☐ ਸਾਲਾਨਾ ਲੈਣ-ਦੇਣ ਦੀ ਰਾਸ਼ੀ
ਇਹ ਖਾਤਾ ਕਿਸੇ ਵੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ☐ ਜਾਂ ਰਾਜ/ਕੇਂਦਰੀ ਸਰਕਾਰ ☐ ਦੀ ਕੋਈ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਖੋਲ੍ਹਿਆ ਜਾਂਦਾ ਹੈ।	

ਜ਼ਰੂਰੀ ਸੇਵਾਵਾਂ					
ਪਾਸਬੁੱਕ ਹਾਂ ☐	ਚੈੱਕਬੁੱਕ ਹਾਂ ☐	ਈ-ਮੇਲ ਅਲਰਟ ਹਾਂ ☐	ਮੋਬਾਇਲ ਅਲਰਟ ਹਾਂ ☒	ਇੰਟਰਨੈੱਟ ਬੈਂਕਿੰਗ ਹਾਂ ☒	ਆਧਾਰ ਸਮੱਰਥਿਤ ਭੁਗਤਾਨ ਪ੍ਰਣਾਲੀ ਹਾਂ ☐
ਡੇਬਿਟ ਕਾਰਡ ਹਾਂ ☐	ਕਾਰਡ ਦੀ ਕਿਸਮ		ਕਾਰਡ 'ਤੇ ਦਿਖਾਇਆ ਜਾਣ ਵਾਲਾ ਨਾਮ		
ਇੰਟਰਨੈੱਟ ਬੈਂਕਿੰਗ (FEDNET) ਸਹੂਲਤ ਦੇਖੋ ☐ ਲੈਣ-ਦੇਣ ☐	ਕਿਰਪਾ ਕਰਕੇ ਯੂਜ਼ਰ ਆਈਡੀ ਲਈ 3 ਵਿਕਲਪਾਂ ਦਾ ਸੁਝਾਅ ਦਿਓ 1 2 3 ਜੇਕਰ ਤੁਸੀਂ ਕਾਗਜ਼ੀ ਪਿਨ ਮੇਲਰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਡਿਲੀਵਰੀ ਪੁਆਇੰਟ 'ਤੇ ਨਿਸ਼ਾਨ ਲਗਾਓ: ਸੰਚਾਰ ਪਤਾ ☐ ਬੁੱਚ ☐ ਪੀਓਐਸ, ਈ-ਕਾਮ, ਫੋਡਨੇਟ, ਫੋਡਮੋਬਾਇਲ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਚੈਨਲ ਰਾਹੀਂ ਸਾਰੇ ਇਲੈਕਟ੍ਰਾਨਿਕ ਲੈਣ-ਦੇਣ (ਏਟੀਐਮ ਨਕਦੀ ਕਢਵਾਉਣ ਤੋਂ ਇਲਾਵਾ) ਦੀ ਇਜਾਜ਼ਤ ਤਾਂ ਹੀ ਦਿੱਤੀ ਜਾਵੇਗੀ ਜੇਕਰ ਤੁਹਾਡਾ ਵੈੱਪ ਮੋਬਾਇਲ ਨੰਬਰ ਸਾਡੇ ਰਿਕਾਰਡਾਂ ਵਿੱਚ ਅਪਡੇਟ ਕੀਤਾ ਗਿਆ ਹੈ।				

ਕੋਰਪੋਰੇਟ ਤਨਖਾਹ ਖਾਤੇ ਲਈ	
ਕੋਰਪੋਰੇਟ/ਸੰਸਥਾ ਦਾ ਨਾਮ:	ਕੰਪਨੀ ਦੀ ਮੋਹਰ

ਡੇਬਿਟ ਕਾਰਡ/ਇੰਟਰਨੈੱਟ ਬੈਂਕਿੰਗ (ਐਵਫੀਡੀਐਨਈਟੀ)/ਮੋਬਾਇਲ ਬੈਂਕਿੰਗ/ਈਮੇਲ ਅਲਰਟ/ਟੈਲੀ ਬੈਂਕਿੰਗ/ ਫੋਡ ਈ-ਪੇ ਆਦੇਸ਼-ਵਿਅਕਤੀਗਤ (ਇੱਕ ਤੋਂ ਵੱਧ ਆਪਰੇਟਰ ਰੱਖਣ ਵਾਲੇ ਵਿਅਕਤੀਆਂ ਦੇ ਖਾਤਿਆਂ 'ਤੇ ਲਾਗੂ)	
ਸੰਯੁਕਤ ਖਾਤਾਧਾਰਕਾਂ ਦਾ ਨਾਮ (ਉਪਭੋਗਤਾ ਤੋਂ ਇਲਾਵਾ) 1. 2. 3. ਮੈਂ/ਅਸੀਂ(ਬਿਨੈਕਾਰ) ਨੂੰ ਇਸ ਅਰਜ਼ੀ ਫਾਰਮ ਵਿੱਚ ਦਿੱਤੇ ਉਸਦੇ ਗਾਹਕ ਆਈਡੀ(ਜ) ਨਾਲ ਲਿੰਕ ਕੀਤੇ ਸਾਰੇ ਖਾਤਿਆਂ ਦੇ ਸਬੰਧ ਵਿੱਚ ਡੇਬਿਟ ਕਾਰਡ/ਫੋਡਨੇਟ/ਮੋਬਾਇਲ ਬੈਂਕਿੰਗ/ਮੋਬਾਇਲ ਅਲਰਟ/ਈਮੇਲ ਅਲਰਟ/ਫੋਡਨੇਟ ਈ-ਪੇ/ਟੈਲੀਬੈਂਕਿੰਗ ਸੇਵਾ ਦਾ ਲਾਭ ਉਠਾਉਣ ਲਈ ਅਧਿਕਾਰਿਤ ਕਰਦਾ/ਦੇ ਹਾਂ। ਮੈਂ/ਅਸੀਂ ਉਸ ਦਾ ਸਮੱਰਥਨ ਅਤੇ ਪੁਸ਼ਟੀ ਕਰਦੇ ਹਾਂ ਕਿ ਜੋ ਵੀ ਬਿਨੈਕਾਰ ਇਹਨਾਂ ਸੇਵਾ(ਵਾਂ) ਰਾਹੀਂ ਕਰਦਾ ਹੈ ਜਾਂ ਜਿਸਦਾ ਕਾਰਨ ਬਣਦਾ ਹੈ। ਇਹ ਅਧਿਕਾਰ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਕੋਈ ਵਿਅਕਤੀ ਜਾਂ ਸਾਡਿਆਂ ਵਿੱਚੋਂ ਸਾਰੇ ਬੈਂਕ ਨੂੰ ਭੇਜੇ ਲਿਖਤੀ ਵਿੱਚ ਨੋਟਿਸ ਦੇ ਕੇ ਇਸਨੂੰ ਨਹੀਂ ਰੋਕਦੇ।	
ਸੰਯੁਕਤ ਖਾਤਾ ਧਾਰਕਾਂ ਦੇ ਦਸਤਖਤ (ਉਪਭੋਗਤਾ ਤੋਂ ਇਲਾਵਾ) 1 2 3 ਸਥਾਨ:..... ਤਾਰੀਖ:.....	

ਐਵਫੇਟੀਸੀਏ-ਸੀਆਰਐਸ ਘੋਸ਼ਣਾ	
ਮੈਂ ਭਾਰਤ ਤੋਂ ਬਾਹਰ ਕਿਸੇ ਵੀ ਦੇਸ਼ ਦਾ ਨਾਗਰਿਕ/ਰਾਸ਼ਟਰੀ/ਟੈਕਸ ਨਿਵਾਸੀ ਹਾਂ (ਜੇ ਹਾਂ, ਤਾਂ ਕਿਰਪਾ ਕਰਕੇ ਅਨੁਬੰਧ ਨੂੰ ਵੱਖਰੇ ਤੌਰ 'ਤੇ ਭਰੋ), ਪਹਿਲਾ ਬਿਨੈਕਾਰ ਹਾਂ ☐ ਦੂਜਾ ਬਿਨੈਕਾਰ ਹਾਂ ☐ । ਮੈਂ/ਅਸੀਂ ਇਸ ਦੁਆਰਾ ਘੋਸ਼ਣਾ ਕਰਦੇ ਹਾਂ ਕਿ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਸੱਚ ਹੈ। ਜੇਕਰ ਕੋਈ ਬਦਲਾਅ ਹੁੰਦਾ ਹੈ, ਤਾਂ ਮੈਂ/ਅਸੀਂ 30 ਦਿਨਾਂ ਦੇ ਅੰਦਰ ਬੈਂਕ ਨੂੰ ਸੂਚਿਤ ਕਰਾਂਗੇ।	

☐ A) ਨਾਬਾਲਗਾਂ ਦੇ ਨਾਮ 'ਤੇ ਖਾਤਿਆਂ ਲਈ: (ਸਰਪ੍ਰਸਤ ਦੁਆਰਾ ਭਰਿਆ ਜਾਵੇ)

ਮੈਂ ਇਸ ਦੁਆਰਾ ਪ੍ਰਮਾਣਿਤ ਕਰਦਾ/ਦੀ ਹਾਂ ਕਿ ਦਾ ਜਨਮ/...../..... ਨੂੰ ਹੋਇਆ ਸੀ ਅਤੇ/...../..... ਨੂੰ ਉਹ ਬਾਲਗ ਹੋਇਆ ਅਤੇ ਮੈਂ/..... ਨੂੰ ਅਦਾਲਤ ਦੁਆਰਾ ਨਿਯੁਕਤ ਕੀਤਾ ਗਿਆ ਕੁਦਰਤੀ ਸਰਪ੍ਰਸਤ/ਕਾਨੂੰਨੀ ਸਰਪ੍ਰਸਤ ਹਾਂ ਸਰਪ੍ਰਸਤ ਦਾ ਨਾਮ.....ਬਾਲਗ ਨਾਲ ਰਿਸ਼ਤਾ ਖਾਤਾ ਨੰਬਰ.....

☐ B) ਬੈਂਕ ਕਰਮਚਾਰੀਆਂ ਲਈ:

ਮੈਂ ਦਾ ਕਰਮਚਾਰੀ ਹਾਂ। ਬੈਂਕ
ਸ਼ਾਖਾ/ਦਫ਼ਤਰ ਮੇਰੀ ਆਈਡੀ/ਪੀਐਫ਼ ਨੰਬਰ ਹੈ ਅਤੇ ਅਹੁਦਾ ਹੈ।

☐ C) ਰਾਜਨੀਤਿਕ ਤੌਰ 'ਤੇ ਸਾਹਮਣੇ ਆਏ ਵਿਅਕਤੀਆਂ ਲਈ: (ਰਾਜਨੀਤਿਕ ਤੌਰ 'ਤੇ ਪ੍ਰਭਾਵਿਤ ਵਿਅਕਤੀ (ਪੀਪੀਐਸ)) ਉਹ ਵਿਅਕਤੀ ਹਨ ਜਿਹਨਾਂ ਨੂੰ ਕਿਸੇ ਵਿਦੇਸ਼ੀ ਦੇਸ਼/ਘਰੇਲੂ ਦੁਆਰਾ ਪ੍ਰਮੁੱਖ ਕੰਮ ਸੌਂਪਿਆ ਗਿਆ ਹੈ, ਜਿਵੇਂ: ਰਾਜਾਂ ਦੇ ਮੁਖੀਆਂ/ਸਰਕਾਰਾਂ, ਸੀਨੀਅਰ ਰਾਜਨੇਤਾਵਾਂ, ਸੀਨੀਅਰ ਸਰਕਾਰ/ਨਿਰਮਾਣ/ਮਿਲਟਰੀ ਅਫਸਰਾਂ, ਰਾਜ ਦੀ ਮਾਲਕੀ ਵਾਲੇ ਕੋਰਪੋਰੇਸ਼ਨਾਂ ਦੇ ਕਾਰਜਕਾਰੀ ਅਧਿਕਾਰੀਆਂ ਅਤੇ ਰਾਜਨੀਤਿਕ ਦਲਾਂ ਦੇ ਮਹੱਤਵਪੂਰਨ ਅਧਿਕਾਰੀ।) ਮੈਂ ਇੱਕ ਰਾਜਨੀਤੀ ਵਿੱਚ ਸ਼ਾਮਲ ਵਿਅਕਤੀਆਂ ਲਈ i) ਸਰਕਾਰ ਲਈ ਮਹੱਤਵਪੂਰਨ ਕੰਮ ਕਰ ਰਿਹਾ ਹਾਂ, ii) ਇੱਕ ਰਾਜਨੀਤਿਕ ਪਾਰਟੀ ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਰਿਹਾ ਹਾਂ, iii) ਮੈਂ ਨਾਮ ਦੇ ਰਾਜਨੀਤਿਕ ਵਿਅਕਤੀ ਦੇ ਨਾਲ ਨਜ਼ਦੀਕੀ ਤੌਰ 'ਤੇ ਸਬੰਧਿਤ ਹਾਂ।

	ਸੰਭਾਲਿਆ ਅਹੁਦਾ	ਪਾਰਟੀ/ਸੰਗਠਨ ਦਾ ਨਾਮ	ਅਹੁਦਾ	ਦਫ਼ਤਰ ਦੀ ਮਿਆਦ
ਰਾਜਨੀਤਿਕ ਪਾਰਟੀ				
ਸਰਕਾਰੀ ਸੰਸਥਾ				

☐ D) ਮੈਂ ਇਹ ਘੋਸ਼ਣਾ ਕਰਦਾ/ਕਰਦੀ ਹਾਂ ਕਿ ਮੈਂ ਇਸ ਬੀਐਸਬੀਡੀਏ ਖੁੱਲ੍ਹਣ ਦੀ ਤਾਰੀਖ਼ ਦੇ 30 ਦਿਨਾਂ ਵਿੱਚ ਬੀਐਸਬੀਡੀਏ ਤੋਂ ਇਲਾਵਾ ਆਪਣਾ ਮੌਜੂਦਾ ਬੱਚਤ ਖਾਤੇ (ਇਕੱਲੇ ਜਾਂ ਸਾਂਝੇ ਤੌਰ 'ਤੇ ਜੇਟੀ, ਈ ਜਾਂ ਐਸ, ਏ ਐਫ਼ ਜਾਂ ਐਸ) ਨੂੰ ਬੰਦ ਕਰਾਂਗਾ/ਗੀ, ਅਜਿਹਾ ਕਰਨ ਵਿੱਚ ਅਸਫ਼ਲ ਰਹਿਣ 'ਤੇ, ਬੈਂਕ 30 ਦਿਨਾਂ ਤੋਂ ਬਾਅਦ ਬੀਐਸਬੀਡੀਏ ਤੋਂ ਇਲਾਵਾ ਮੇਰਾ ਬੱਚਤ ਖਾਤਾ ਬੰਦ ਕਰਨ ਲਈ ਸੁਤੰਤਰ ਹੈ।

☐ E) ਮੈਂ ਇਸ ਦੁਆਰਾ ਘੋਸ਼ਣਾ ਕਰਦਾ/ਕਰਦੀ ਹਾਂ ਕਿ ਮੈਂ ਕਿਸੇ ਹੋਰ ਬੈਂਕ ਵਿੱਚ ਕੋਈ ਬੀਐਸਬੀਡੀਏ ਖਾਤਾ ਨਹੀਂ ਰੱਖ ਰਿਹਾ/ਰਹੀ ਹਾਂ।

☐ F) ਆਪਣੇ ਗਾਹਕਾਂ ਦੀ ਤਰਫ਼ ਖਾਤੇ ਖੋਲ੍ਹਣ ਵਾਲੇ ਪੇਸ਼ੇਵਰ ਵਿਚੋਲਿਆਂ ਲਈ
i. ਖਾਤਾ ਇੱਕ ਇੱਕਲੇ ਗਾਹਕ ਵੱਲੋਂ ਸੰਭਾਲਿਆ ਜਾਂਦਾ ਹੈ ਅਤੇ ਗਾਹਕ ਦੇ ਕੇਵਾਈਸੀ ਦਸਤਾਵੇਜ਼ ਪੇਸ਼ ਕੀਤੇ ਜਾਂਦੇ ਹਨ। ii. ਖਾਤੇ ਵਿੱਚ ਰਕਮਾਂ ਇੱਕ ਪੇਸ਼ੇਵਰ ਵਿਚੋਲੇ ਦੇ ਤੌਰ 'ਤੇ ਮੇਰੀ ਸਮਰੱਥਾ ਵਿੱਚ ਕਈ ਗਾਹਕਾਂ ਦੀ ਤਰਫ਼ ਰੱਖੇ ਗਏ ਫੰਡ ਹਨ ਅਤੇ ਉਹਨਾਂ ਗਾਹਕਾਂ ਦੇ ਕੇਵਾਈਸੀ ਦਸਤਾਵੇਜ਼ ਹਨ ਜਿਨ੍ਹਾਂ ਵੱਲੋਂ ਖਾਤਾ ਰੱਖਿਆ ਗਿਆ ਹੈ, ਜਦੋਂ ਵੀ ਮੰਗੇ ਜਾਂਦੇ ਹਨ, ਉਪਲਬਧ ਕਰਵਾਏ ਜਾਣ।

☐ G) ਮੈਂ ਇਸ ਦੁਆਰਾ ਫੈਡਰਲ ਬੈਂਕ ਲਿਮਿਟਡ ਅਤੇ ਇਸਦੇ ਸੇਵਾ ਪ੍ਰਦਾਤਾਵਾਂ ਨੂੰ ਵਾਟਸਐਪ ਜਾਂ ਬੈਂਕ ਨਾਲ ਰਜਿਸਟਰਡ ਮੇਰੇ ਮੋਬਾਈਲ ਨੰਬਰ ਨਾਲ ਜੁੜਿਆ ਹੋਇਆ ਹੈ 'ਤੇ ਮਾਰਕੀਟਿੰਗ/ਪ੍ਰਮੋਸ਼ਨਲ ਸਮੱਗਰੀ/ ਕਾਨਟੈਂਟ/ ਟ੍ਰਾਂਸੈਕਸ਼ਨਲ/ਸੇਵਾ ਅਲਰਟਸ/ਸੁਗਮ ਬਣਾਉਣ/ਅੱਗੇ ਭੇਜਣ/ਭੇਜਣ ਲਈ ਅਧਿਕਾਰਤ ਕਰਦਾ/ਦੀ ਹਾਂ। ਮੈਂ ਅੱਗੇ ਸਵੀਕਾਰ ਕਰਦਾ/ਦੀ ਹਾਂ ਅਤੇ ਸਹਿਮਤੀ ਦਿੰਦਾ/ਦੀ ਹਾਂ ਕਿ ਉਪਰੋਕਤ ਅਧਿਕਾਰ ਡੀਐਨਸੀ/ਐਨਡੀਐਨਸੀ ਦੇ ਮੇਰੇ ਮੌਜੂਦਾ/ਭਵਿੱਖ ਦੀ ਰਜਿਸਟ੍ਰੇਸ਼ਨ ਨੂੰ ਹੱਦ ਕਰੇਗਾ।

ਡੀਐਨਸੀ/ਐਨਡੀਐਨਸੀ ਰਜਿਸਟ੍ਰੇਸ਼ਨ ਨੂੰ ਓਵਰਹਾਈਲ ਕਰਨ ਲਈ ਸਹਿਮਤੀ ਦੇ ਕੇ, ਕਿਰਪਾ ਕਰਕੇ ਨੋਟ ਕਰੋ ਕਿ ਤੁਸੀਂ ਡੀਐਨਸੀ/ਐਨਡੀਐਨਸੀ ਨਾਲ ਆਪਣਾ ਮੋਬਾਇਲ ਨੰਬਰ ਰਜਿਸਟਰ ਕਰਕੇ ਸਾਡੇ ਤੋਂ ਵਾਟਸਐਪ ਸੁਨੇਹੇ ਪ੍ਰਾਪਤ ਕਰਨਾ ਬੰਦ ਨਹੀਂ ਕਰ ਸਕੋਗੇ। ਜੇਕਰ ਤੁਸੀਂ ਅਨਸਬਸਕ੍ਰਾਇਬ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜਾਂ ਤਾਂ ਸਾਡੀ ਵਾਟਸਐਪ ਪੁਸ਼ ਸੇਵਾ 'ਤੇ 'ਸਟਾਪ' ਲਿਖ ਕੇ ਭੇਜ ਸਕਦੇ ਹੋ ਜਾਂ ਆਪਣੀ ਬ੍ਰਾਂਚ ਵਿੱਚ ਬੇਨਤੀ ਦਰਜ ਕਰ ਸਕਦੇ ਹੋ ਅਤੇ ਸਾਨੂੰ ਤਬਦੀਲੀ ਨੂੰ ਲਾਗੂ ਕਰਨ ਲਈ ਸੱਤ (7) ਕੰਮਕਾਜੀ ਦਿਨ ਲੱਗ ਸਕਦੇ ਹਨ।

☐ H) ਮੈਂ ਵਾਟਸਐਪ 'ਤੇ ਮਾਰਕੀਟਿੰਗ/ਪ੍ਰਮੋਸ਼ਨਲ ਸਮੱਗਰੀ/ਕਾਨਟੈਂਟ/ਟ੍ਰਾਂਸੈਕਸ਼ਨਲ/ਸਰਵਿਸ ਅਲਰਟ ਪ੍ਰਾਪਤ ਨਹੀਂ ਕਰਨਾ ਚਾਹੁੰਦਾ/ਦੀ ਹਾਂ।

☐ I) ਸਟਾਫ਼/ਡਾਇਰੈਕਟਰ ਨਾਲ ਸਬੰਧਿਤ। ਜੇਕਰ ਹਾਂ, ਤਾਂ ਸਟਾਫ਼/ਡਾਇਰੈਕਟਰ ਦਾ ਨਾਮ ਦੱਸੋ.....

☐ J) ਮੈਂ ਖਾਤੇ ਨੂੰ ਐਨਪੀਸੀਆਈ ਮੇਰ ਨਾਲ ਜੋੜਣਾ ਚਾਹੁੰਦਾ/ਦੀ ਹਾਂ ਤਾਂ ਜੋ ਮੈਨੂੰ ਆਧਾਰ ਐਕਟ ਦੀ ਧਾਰਾ (7) ਦੇ ਅਧੀਨ ਸੂਚਿਤ ਕੀਤੀਆਂ ਸਕੀਮ (ਮਾਂ) ਦੇ ਅਧੀਨ ਲਾਭ ਪ੍ਰਾਪਤ ਕਰਨ ਲਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਸਕੇ। ਇਸਦੇ ਲਈ, ਮੈਂ ਇਹ ਘੋਸ਼ਣਾ ਕਰਦਾ/ਦੀ ਹਾਂ ਕਿ ਮੈਂ ਯੂਆਈਡੀਏਆਈ ਦੁਆਰਾ ਜਾਰੀ ਕੀਤਾ ਆਧਾਰ ਕਾਰਡ ਜਮ੍ਹਾਂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੇਰਾ/ਸਾਡਾ ਆਧਾਰ/ਆਧਾਰ ਨੰਬਰ ਹੋਣ ਦਾ ਸਬੂਤ ਕਿਸੇ ਹੋਰ ਬੈਂਕ ਨਾਲ ਜੋੜਿਆ ਨਹੀਂ ਹੈ।

ਘੋਸ਼ਣਾਵਾਂ: ਮੇਰੇ/ਸਾਡੇ ਦੁਆਰਾ ਇਸ ਰਾਹੀਂ ਨਿਮਨਲਿਖਤ ਨੂੰ ਸਵੀਕਾਰ ਕੀਤਾ ਜਾਂਦਾ ਹੈ/ਮੰਨਿਆ ਜਾਂਦਾ ਹੈ/ਪੁਸ਼ਟੀ ਕੀਤੀ ਜਾਂਦੀ ਹੈ/ਵਚਨ ਦਿੱਤਾ ਜਾਂਦਾ ਹੈ/ਘੋਸ਼ਿਤ ਅਤੇ ਸਵੀਕ੍ਰਿਤ ਕੀਤਾ ਜਾਂਦਾ ਹੈ:-

1. ਫੈਡਰਲ ਬੈਂਕ ਲਿਮਿਟਡ, (ਬੈਂਕ) ਦੁਆਰਾ ਨਿਰਧਾਰਿਤ ਕੀਤੇ ਅਨੁਸਾਰ ਅਤੇ ਸਮੇਂ-ਸਮੇਂ 'ਤੇ ਸੰਬੰਧਿਤ ਨਿਯਮ ਅਤੇ ਰੈਗੂਲੇਸ਼ਨ/ਨੀਤੀ/ਨਿਯਮ ਅਤੇ ਸ਼ਰਤਾਂ ਬੈਂਕ ਦੀਆਂ ਵੱਖ-ਵੱਖ ਬੱਚਤ/ਚਾਲੂ/ਜਮ੍ਹਾਂ ਯੋਜਨਾਵਾਂ ਦੇ ਤਹਿਤ ਖਾਤਾ ਖੋਲ੍ਹਣ ਅਤੇ ਸੰਚਾਲਿਤ ਕਰਨ ਲਈ ਲਾਗੂ ਹੋਣਗੀਆਂ, ਜਿਸ ਵਿੱਚ ਬੈਂਕ/ਲਿਖਤਾਂ ਦੀ ਵਸੂਲੀ, ਵੱਖ-ਵੱਖ ਉਤਪਾਦਾਂ ਅਤੇ ਸੇਵਾਵਾਂ ਲਈ ਚਾਰਜਿਜ਼, ਵਿਆਜ ਦਰ, ਭੁਗਤਾਨਯੋਗ ਵਿਆਜ 'ਤੇ ਟੀਡੀਐਸ, ਸੇਵਾ ਚਾਰਜਿਜ਼ ਅਤੇ ਨਿਊਨਤਮ ਔਸਤ ਮਾਸਿਕ ਬਕਾਇਆ ਰਾਸ਼ੀ ਨਾ ਬਣਾਏ ਰੱਖਣ ਲਈ ਚਾਰਜਿਜ਼ ਅਤੇ ਡੇਬਿਟ ਕਾਰਡ, ਚੈਨਲ ਸੁਵਿਧਾਵਾਂ, ਟੈਲੀ/ਇੰਟਰਨੈਟ ਬੈਂਕਿੰਗ, ਈ-ਪੇ ਸੁਵਿਧਾ, ਆਈਐਮਪੀਐਸ/ਐਨਡੀਐਫਟੀ/ਆਰਟੀਜੀਐਸ, ਆਦਿ ਸਹਿਤ ਸਹਾਇਕ ਸੇਵਾਵਾਂ ਨਾਲ ਸਬੰਧਿਤ ਚਾਰਜਿਜ਼ ਸ਼ਾਮਲ ਹਨ ਪਰ ਜੋ ਇਹਨਾਂ ਤੱਕ ਸੀਮਿਤ ਨਹੀਂ ਹਨ।

2. (ਏ) ਸੰਯੁਕਤ ਖਾਤਿਆਂ (ਸੰਚਾਲਨ ਦੀ ਕਿਸੇ ਵੀ ਵਿਧੀ ਵਾਲੇ) ਦੇ ਮਾਮਲੇ ਵਿੱਚ, ਪਹਿਲੇ ਧਾਰਕ ਦੇ ਨਾਮ 'ਤੇ ਸਾਰੇ ਆਮਦਨ ਕਰ ਸਬੰਧੀ ਉਦੇਸ਼ਾਂ ਲਈ ਵਿਚਾਰ ਕੀਤਾ ਜਾਵੇਗਾ। (ਬੀ) ਸੰਯੁਕਤ ਖਾਤੇ ਵਿੱਚ ਸੰਚਾਲਨ ਦਾ ਮੈਂਡੇਟ ਸਾਰੇ ਖਾਤਾਧਾਰਕਾਂ ਦੀ ਸੰਯੁਕਤ ਬੇਨਤੀ 'ਤੇ ਹੀ ਸੰਬੰਧਿਤ ਕੀਤਾ ਜਾਵੇਗਾ।

3. ਮੇਰੇ/ਸਾਡੇ ਦੁਆਰਾ ਇਸ ਰਾਹੀਂ ਬੈਨਕ ਨੂੰ ਬਿਨਾਂ ਕਿਸੇ ਨੋਟਿਸ ਜਾਂ ਸੂਚਨਾ ਦੇ ਲਾਗੂ ਸੇਵਾ ਚਾਰਜਿਜ਼, ਸਰੋਤ 'ਤੇ ਕਰ ਦੀ ਕਟੌਤੀ (ਟੀਡੀਐਸ) ਅਤੇ ਰੈਗੂਲੇਟਰੀ/ਵਿਧਾਨਿਕ ਭੁਗਤਾਨ ਸਹਿਤ ਕਰਾਂ, ਬੈਨਕ ਦੇ ਜ਼ਰੀਏ ਮੇਰੇ/ਸਾਡੇ ਦੁਆਰਾ ਕੀਤੇ ਗਏ ਕਿਸੇ ਵੀ ਲੈਣ-ਦੇਣ ਦੇ ਸਬੰਧ ਵਿੱਚ ਹੋਰ ਸਾਰੇ ਚਾਰਜਿਜ਼, ਲਾਗਤਾਂ ਅਤੇ ਖਰਚਿਆਂ ਦੇ ਭੁਗਤਾਨ/ਵਸੂਲੀ ਦੇ ਪ੍ਰਤੀ ਮੇਰਾ/ਸਾਡਾ ਖਾਤਾ ਡੇਬਿਟ ਕਰਨ ਲਈ ਅਧਿਕ੍ਰਿਤ ਕੀਤਾ ਜਾਂਦਾ ਹੈ।

4. ਮੇਰੇ/ਸਾਡੇ ਦੁਆਰਾ ਇਸ ਰਾਹੀਂ ਬੈਂਕ ਨੂੰ ਬਿਨਾਂ ਕਿਸੇ ਨੋਟਿਸ ਜਾਂ ਸੂਚਨਾ ਦੇ ਕਿਸੇ ਵੀ ਵਿਧਾਨਿਕ/ਰੈਗੂਲੇਟਰੀ ਜਾਂ ਕਾਨੂੰਨ ਪਾਲਣ ਅਧਿਕਾਰ ਦੁਆਰਾ ਨਿਰਦੇਸ਼ਿਤ ਕਿਸੇ ਵੀ ਰਾਸ਼ੀ ਦੇ ਭੁਗਤਾਨ ਦੇ ਲਈ ਮੇਰਾ/ਸਾਡਾ ਖਾਤਾ ਡੇਬਿਟ ਕਰਨ ਲਈ ਵੀ ਅਧਿਕ੍ਰਿਤ ਕੀਤਾ ਜਾਂਦਾ ਹੈ।

5. ਮੇਰੇ/ਸਾਡੇ ਦੁਆਰਾ ਇਸ ਰਾਹੀਂ ਸੂਚਿਤ/ਨਿਰਦੇਸ਼ਿਤ ਖਾਤਿਆਂ ਨੂੰ ਸਬੰਧਿਤ ਖਾਤਿਆਂ ਜਾਂ ਖਾਤਿਆਂ ਦੇ ਸਮੂਹ ਵਿੱਚ ਬਣਾਏ ਰੱਖੇ ਗਏ ਔਸਤ ਮਾਸਿਕ ਬਕਾਏ ਦੇ ਆਧਾਰ 'ਤੇ ਕੁਝ ਖਾਸ ਅਧਿਕਾਰ ਅਤੇ ਸੇਵਾ ਚਾਰਜਿਜ਼ ਵਿੱਚ ਛੋਟਾ ਮਿਲ ਸਕਦੀਆਂ ਹਨ।

6. ਬੈਂਕ ਦੁਆਰਾ, ਕਿਸੇ ਵੀ ਸਮੇਂ, ਕਿਸੇ ਵੀ ਨੋਟਿਸ ਦੇ (ਏ) ਬੈਂਕ ਵਿੱਚ ਮੇਰੇ/ਸਾਡੇ ਨਾਮ ਨਾਲ ਰੱਖੇ ਗਏ ਸਾਰੇ ਖਾਤਿਆਂ ਵਿੱਚ ਇਸ ਵਿੱਚ ਦਿੱਤੇ ਗਏ ਵਿਵਰਣਾਂ ਨੂੰ ਅੱਜ ਦੀ ਮਿਤੀ ਤੱਕ ਅਪਡੇਟ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਦਿੱਤੇ ਗਏ ਸਮੇਂ 'ਤੇ ਮੇਰੇ/ਸਾਡੇ ਨਾਮ 'ਤੇ ਵੱਖ-ਵੱਖ ਗਾਹਕ ਆਈਡੀ, ਜੇ ਕੋਈ ਹੈ, ਨੂੰ ਸਮੇਕਿਤ ਕੀਤਾ ਜਾ ਸਕਦਾ ਹੈ, (ਬੀ) ਮੇਰੇ/ਸਾਡੇ ਦੁਆਰਾ ਸਾਰੇ ਜਾਂ ਕਿਸੇ ਵੀ ਖਾਤਿਆਂ ਨੂੰ ਸੰਯੁਕਤ ਅਤੇ ਸਮੇਕਿਤ ਕੀਤਾ ਜਾ ਸਕਦਾ ਹੈ ਅਤੇ ਮੇਰੇ/ਸਾਡੇ ਨਾਮ 'ਤੇ ਅਜਿਹੇ ਕਿਸੇ ਇੱਕ ਜਾਂ ਜ਼ਿਆਦਾ ਖਾਤਿਆਂ ਵਿੱਚ ਜਮ੍ਹਾਂ ਕਿਸੇ ਵੀ ਰਾਸ਼ੀ ਜਾਂ ਕਿਸੇ ਵੀ ਰਾਸ਼ੀਆਂ ਨੂੰ ਜਾਂ ਕਿਸੇ ਵੀ ਖਾਤੇ ਵਿੱਚ ਜਾਂ ਕਿਸੇ ਹੋਰ ਸਬੰਧ ਵਿੱਚ ਬੈਂਕ ਦੇ ਪ੍ਰਤੀ ਮੇਰੀ/ਸਾਡੀ ਕਿਸੇ ਵੀ ਦੇਣਦਾਰੀ ਦੀ ਸੰਤੁਸ਼ਟੀ ਦੇ ਲਈ ਵੱਖ ਜਾਂ ਟ੍ਰਾਂਸਫਰ ਕੀਤਾ ਜਾ ਸਕਦਾ ਹੈ, ਚਾਹੇ ਅਜਿਹੀਆਂ ਦੇਣਦਾਰੀਆਂ 'ਵਾਸਤਵਿਕ ਹੋਣ ਜਾਂ ਆਕਸਿਮਿਕ ਹੋਣ, 'ਪ੍ਰਾਥਮਿਕ ਹੋਣ ਜਾਂ ਕੋਲੈਟਰਲ' ਅਤੇ 'ਵੱਖ-ਵੱਖ ਹੋਣ ਜਾਂ ਸੰਯੁਕਤ।'

7. ਕੇਂਦਰੀਕਤ ਸਕਾਰਾਤਮਕ ਵੇਤਨ ਪ੍ਰਣਾਲੀ (ਸੀਪੀਪੀਐਸ) ਸੁਵਿਧਾ ਜੋ ਐਨਪੀਸੀਆਈ ਦੁਆਰਾ ਉਪਲਬਧ ਕਰਵਾਈ ਜਾਂਦੀ ਹੈ, ਇੱਕ ਵਾਧੂ ਸੰਕੇਤਕ ਹੈ, ਚੈਕ ਨਾਲ ਸਬੰਧਿਤ ਧੌਖਾਧੜੀ ਦੀ ਘਟਨਾ ਪੂਰਵ-ਰੱਖਿਅਤ ਕਰਨ ਲਈ ਸਾਰੇ ਸਟੀਟੀਐਸ ਚੈਕ ਲਈ ਉਪਲਬਧ ਹੈ ਅਤੇ ਇਹ ਵਸੂਲੀ ਦੇ ਲਈ ਪ੍ਰਸਤੁਤ ਕੀਤੇ ਗਏ ਚੈਕਾਂ ਦੀ ਸ਼ੁੱਧਤਾ/ਵਾਸਤਵਿਕਤਾ ਸੁਨਿਸ਼ਚਿਤ ਕਰਨ ਲਈ ਜਾਰੀ ਕੀਤੇ ਗਏ ਚੈਕਾਂ ਦੇ ਪ੍ਰਮੁੱਖ ਵਿਵਰਣਾਂ ਜਿਵੇਂ ਤਾਰੀਖ਼, ਲਾਭਪਾਤਰੀ/ਭੁਗਤਾਨਕਰਤਾ ਦਾ ਨਾਮ ਆਦਿ ਦੀ ਮੁੜ ਪੁਸ਼ਟੀ ਕਰਨ ਲਈ ਇੱਕ ਵਾਧੂ ਸੁਰੱਖਿਆ ਹੋਵੇਗੀ ਸੀਪੀਪੀਐਸ ਸੁਵਿਧਾ ਦੀ ਸਦੱਸਤਾ ਨਾ ਲੈਣ ਦੀ ਸਥਿਤੀ ਵਿੱਚ, ਮੈਂ/ਅਸੀਂ ਸੀਟੀਐਸ ਗ੍ਰਿਡ/ਸਮਾਯੋਗ ਗ੍ਰਹਿ ਵਿੱਚ ਵਿਵਾਦ ਨਿਵਾਰਣ ਤੱਤਰ ਦੇ ਤਹਿਤ ਸ਼ਿਕਾਇਤ ਦਰਜ ਕਰਾਉਣ ਵਿੱਚ ਅਸਮਰੱਥ/ਆਪਾਤਰ ਹੋ ਜਾਵਾਂਗਾ/ਜਾਵਾਂਗੀ/ਜਾਵਾਂਗੇ।

8. (ਏ) ਸਮੇਂ-ਸਮੇਂ 'ਤੇ ਖਾਤਾ ਸਬੰਧੀ ਵਿਵਰਣਾਂ/ਬਕਾਇਆ ਰਾਸ਼ੀਆਂ ਦੀ ਜਾਂਚ ਕਰਨ ਅਤੇ ਬੈਂਕ ਦੁਆਰਾ ਉਚਿਤ ਸਾਵਧਾਨੀ ਵਰਤੋਂ ਜਾਣ ਦੇ ਬਾਅਦ ਖਾਤੇ ਵਿੱਚ ਅਧਿਕ੍ਰਿਤ ਜਾਂ ਧੌਖਾਧੜੀ ਵਾਲੇ ਲੈਣ-ਦੇਣਾਂ ਤੋਂ ਬਚਣ ਲਈ ਉਹਨਾਂ ਦੀ ਸ਼ੁੱਧਤਾ ਸੁਨਿਸ਼ਚਿਤ ਕਰਨ, (ਬੀ) ਅਤੇ ਅੱਗੇ ਬੈਂਕ ਨੂੰ ਖਾਤੇ ਵਿੱਚ ਗਲਤ ਕ੍ਰੋਡਿਟ ਜਾਂ ਅਣਜਾਨੇ ਵਿੱਚ ਕੀਤੇ ਗਏ ਕਿਸੇ ਓਵਰਡ੍ਰਾਫਟ ਦੇ ਬਾਰੇ ਬੈਂਕ ਨੂੰ ਸੂਚਿਤ ਕਰਨ ਅਤੇ ਬਿਨਾਂ ਕਿਸੇ ਅਪੌਤੀ ਦੇ ਲਾਗੂ ਵਿਆਜ ਅਤੇ ਹੋਰ ਚਾਰਜਿਜ਼ ਦੇ ਨਾਲ ਉਸਨੂੰ ਵਾਪਸ ਕਰਨ ਲਈ, (ਸੀ) ਵਰਤੋਂਕਾਰ ਦੀ ਜਾਣਕਾਰੀ, ਪ੍ਰਮਾਣੀਕਰਨ ਕ੍ਰੋਡੈਂਸ਼ੀਅਲ ਜਿਵੇਂ ਪਾਸਵਰਡ ਅਤੇ ਖਾਤੇ ਨਾਲ ਸਬੰਧਿਤ ਓਟੀਪੀ/ਪਿਨ ਆਦਿ ਵਰਗੀ ਹੋਰ ਜਾਣਕਾਰੀ/ਵਿਵਰਣ ਅਤੇ ਬੈਂਕ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਹਾਇਕ ਸੇਵਾਵਾਂ ਦੀ ਗੋਪਨੀਅਤਾ ਬਣਾਏ ਰੱਖਣਾ ਮੇਰੀ/ਸਾਡੀ ਇਕਮਾਤਰ ਜ਼ਿੰਮੇਵਾਰੀ ਹੋਵੇਗੀ। ਡਿਜੀਟਲ/ਮੋਬਾਇਲ/ਇੰਟਰਨੈਟ/ਟੈਲੀ ਬੈਂਕਿੰਗ ਚੈਨਲਾਂ ਦੇ ਜ਼ਰੀਏ ਮੇਰੀ/ਸਾਡੀ ਵਰਤੋਂਕਾਰ ਦੀ ਜਾਣਕਾਰੀ ਅਤੇ ਪ੍ਰਮਾਣੀਕਰਨ ਕ੍ਰੋਡੈਂਸ਼ੀਅਲ ਦੀ ਵਰਤੋਂ ਕਰਦੇ ਹੋਏ ਖਾਤੇ ਵਿੱਚ ਸ਼ੁਰੂ ਕੀਤੇ ਗਏ ਅਤੇ ਨਿਸ਼ਪਾਦਿਤ ਸਾਰੇ ਲੈਣ-ਦੇਣਾਂ ਅਤੇ ਬੇਨਤੀਆਂ ਨੂੰ ਮੇਰੇ/ਸਾਡੇ ਦੁਆਰਾ ਸ਼ੁਰੂ ਕੀਤਾ ਗਿਆ/ਨਿਸ਼ਪਾਦਿਤ ਕੀਤਾ ਗਿਆ ਮੰਨਿਆ ਜਾਵੇਗਾ।

9. ਬੈਂਕ ਖਾਤੇ ਵਿੱਚ ਸੰਚਾਲਨ ਬੰਦ ਕਰਨ, ਆਂਸ਼ਿਕ ਤੌਰ 'ਤੇ ਜਾਂ ਪੂਰੀ ਤਰ੍ਹਾਂ ਨਿਲੰਬਿਤ/ਪ੍ਰਤੀਬੰਧਿਤ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ: (ਏ) ਅਨਿਯਮਿਤ ਸੰਚਾਲਨ/ਲੈਣ-ਦੇਣਾਂ ਦਾ ਪਤਾ ਚੱਲਣ 'ਤੇ ਜੋ ਖਾਤਾ ਖੋਲ੍ਹਣ ਦੇ ਸਮੇਂ ਘੋਸ਼ਿਤ ਜਾਂ ਉਸਦੇ ਬਾਅਦ ਸੰਬੰਧਿਤ ਰੂਪ-ਰੇਖਾਵਾਂ ਦੇ ਅਨੁਸਾਰ ਨਹੀਂ ਹੈ, (ਬੀ) ਬੈਂਕ ਦੁਆਰਾ ਬੇਨਤੀ 'ਤੇ ਨਿਰਧਾਰਿਤ ਅਵਧੀ ਦੇ ਅੰਦਰ ਸਮੀਖਿਆ ਅਧੀਨ ਕਿਸੇ ਵੀ ਲੈਣ-ਦੇਣ ਦਾ ਸਮਰੱਥਨ ਕਰਨ ਵਾਲਾ ਕੋਈ ਵੀ ਵਿਵਰਣ ਪ੍ਰਦਾਨ/ਪ੍ਰਗਟ ਕਰਨ ਜਾਂ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫ਼ਲ ਰਹਿਣ 'ਤੇ, (ਸੀ) ਖਾਤਾ ਖੋਲ੍ਹਣ ਅਤੇ/ਜਾਂ ਸਮੇਂ-ਸਮੇਂ 'ਤੇ ਕੇਵਾਈਸੀ ਅਪਡੇਟ ਦੌਰਾਨ ਜਾਂ ਨਹੀਂ ਤਾਂ ਅਪਡੇਟ ਕੇਵਾਈਸੀ ਸਬੰਧੀ ਵਿਵਰਣ/ਦਸਤਾਵੇਜ਼/ਪੈਨ/ਫਾਰਮ 60, ਮੰਗੀ ਗਈ ਜਾਣਕਾਰੀ ਪੇਸ਼ ਕਰਨ ਵਿੱਚ ਅਸਫ਼ਲ ਰਹਿਣ 'ਤੇ, ਜਿਵੇਂ ਕਿ ਬੈਂਕ ਦੁਆਰਾ ਮੰਗੀ ਜਾ ਸਕਦੀ ਹੈ, (ਡੀ) ਜੋ ਕੋਈ ਸੰਦੇਹ/ਇਹ ਮੰਨਣ ਦਾ ਕਾਰਨ ਹੈ ਕਿ ਖਾਤੇ ਦਾ ਅਵੇਧ ਉਦੇਸ਼ਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ (ਈ) ਜਿੱਥੋਂ ਤੱਕ ਕਾਨੂੰਨ ਦੁਆਰਾ ਅਤੇ/ਜਾਂ ਅਦਾਲਤਾਂ/ਵਿਧਾਨਿਕ ਅਦਾਰਿਆਂ/ਕਾਨੂੰਨ ਪਾਲਣ ਏਜੰਸੀਆਂ ਦੇ ਆਦੇਸ਼ਾਂ ਦਾ ਪਾਲਣ ਕਰਨ ਲਈ ਜ਼ਰੂਰੀ ਹੈ।

10. ਵਪਾਰਿਕ ਉਦੇਸ਼ਾਂ ਲਈ ਇੱਥੋਂ ਤੱਕ ਕਿ ਵਿਅਕਤੀਆਂ ਦੇ ਨਾਮ 'ਤੇ ਵੀ ਬੱਚਤ ਬੈਂਕ ਖਾਤਾ ਨਹੀਂ ਖੋਲ੍ਹਿਆ ਜਾ ਸਕਦਾ ਹੈ। ਜੇ ਬੱਚਤ ਬੈਂਕ ਖਾਤੇ ਦਾ ਵਪਾਰਿਕ ਉਦੇਸ਼ਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ, ਜਿਵੇਂ ਕਿ ਲੈਣ-ਦੇਣਾਂ ਤੋਂ ਪਤਾ ਚੱਲਦਾ ਹੈ, ਤਾਂ ਬੈਂਕ ਖਾਤਾ ਬੰਦ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ।

11. (ਏ) ਮੇਰੇ/ਸਾਡੇ ਦੁਆਰਾ ਕੇਵਾਈਸੀ ਪ੍ਰਕਿਰਿਆ ਦੇ ਭਾਗ ਦੇ ਰੂਪ ਵਿੱਚ ਆਧਾਰ/ਆਧਾਰ ਨੰਬਰ ਰੱਖਣ ਦਾ ਪ੍ਰਮਾਣ/ਆਦਾਰ ਦੀ ਪ੍ਰਤੀ/ਆਧਾਰ ਜਾਰੀ ਹੋਣ ਦਾ ਪ੍ਰਮਾਣ ਅਤੇ ਫਿੰਗਰਪ੍ਰਿੰਟ ਬਾਇਓਮੈਟ੍ਰਿਕ ਸਕੈਨ ਸਵੈ-ਇੱਛਾ ਨਾਲ ਪ੍ਰਦਾਨ ਕੀਤਾ ਗਿਆ ਹੈ ਅਤੇ ਬੈਂਕ ਨੂੰ ਮੇਰੇ/ਸਾਡੇ ਵੱਲੋਂ ਭਾਰਤੀ ਵਿਸ਼ੇਸ਼ ਪਹਿਚਾਣ ਅਧਿਕਾਰ (ਯੂਆਈਡੀਏਆਈ) ਤੋਂ ਈ-ਕੇਵਾਈਸੀ ਵਿਵਰਣ ਵੈਧ ਕਰਨ ਅਤੇ ਪ੍ਰਾਪਤ ਕਰਨ ਲਈ ਉਕਤ ਡੇਟਾ ਦੀ ਵਰਤੋਂ ਕਰਨ ਲਈ ਅਧਿਕ੍ਰਿਤ ਕੀਤਾ ਜਾਂਦਾ ਹੈ। (ਬੀ) ਜਦੋਂ ਵਿ ਅਧਿਕਾਰਿਕ ਤੌਰ 'ਤੇ ਵੈਧ ਦਸਤਾਵੇਜ਼ ਵਿੱਚ ਦਿੱਤੇ ਗਏ ਪਤੇ ਵਿੱਚ ਕੋਈ ਪਰਿਵਰਤਨ ਹੋਵੇਗਾ, ਤਾਂ ਉਸਨੂੰ ਘੋਸ਼ਣਾ ਪੱਤਰ ਦੇ ਨਾਲ ਬੈਂਕ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਬਸ਼ਰਤ ਕਿ ਈ-ਕੇਵਾਈਸੀ ਪੂਰੀ ਹੋ ਗਈ ਹੋਵੇ। (ਸੀ) ਬੈਂਕ ਨੂੰ ਮੇਰੇ/ਸਾਡੇ ਦੁਆਰਾ ਸਪੱਸ਼ਟ ਤੌਰ 'ਤੇ ਕੇਵਾਈਸੀ ਵਿਵਰਣਾਂ ਨੂੰ ਸੀਈਆਰਐਸਏਆਈ ਦੁਆਰਾ ਰੱਖੇ ਗਏ ਕੇਂਦਰੀ ਕੇਵਾਈਸੀ ਰਜਿਸਟ੍ਰੀ (ਸੀਕੇਵਾਈਸੀਆਰ) ਦੇ ਨਾਲ ਸਾਂਝਾ ਕਰਨ ਅਤੇ ਆੱਨ-ਬੇਡਰਿੰਗ ਪ੍ਰਕਿਰਿਆ ਦੇ ਭਾਗ ਦੇ ਤੌਰ 'ਤੇ ਅਤੇ/ਜਾਂ ਬੈਂਕ ਦੀਆਂ ਪ੍ਰਣਾਲੀਆਂ ਵਿੱਚ ਮੇਰੀ/ਸਾਡੀ ਕੇਵਾਈਸੀ ਸਬੰਧੀ ਜਾਣਕਾਰੀ ਅਪਡੇਟ ਕਰਨ ਵਿੱਚ ਕਿਸੇ ਵੀ ਉਤਪਾਦ ਜਾਂ ਸੇਵਾ ਦੇ ਲਈ ਬੈਂਕ ਦੇ ਨਾਲ ਮੇਰੇ/ਸਾਡੇ ਸਬੰਧਾਂ ਦੀ ਨਿਰੰਤਰਤਾ ਦੌਰਾਨ ਸੀਕੇਵਾਈਸੀਆਰ ਦੁਆਰਾ ਮੇਰੇ/ਸਾਡੇ ਕੇਵਾਈਸੀ ਡੇਟਾ ਪ੍ਰਾਪਤ ਕਰਨ ਅਤੇ ਪੰਨੀਕ੍ਰਿਤ ਮੋਬਾਇਲ ਨੰਬਰ/ਈਮੇਲ ਆਈਡੀ 'ਤੇ ਐਸਐਮਐਸ/ਈਮੇਲ ਦੇ ਜ਼ਰੀਏ ਸੀਕੇਵਾਈਸੀਆਰ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਅਧਿਕ੍ਰਿਤ ਕੀਤਾ ਜਾਂਦਾ ਹੈ।

12. ਲਾਗੂ ਯੋਜਨਾ ਦੇ ਤਹਿਤ ਜ਼ਰੂਰੀ ਔਸਤ ਮਾਸਿਕ ਬਕਾਇਆ ਰਾਸ਼ੀ (ਏਐਮਬੀ) ਬਣਾਏ ਰੱਖਣ ਅਤੇ ਏਐਮਬੀ ਬਣਾਏ ਨਾ ਰੱਖਣ ਲਈ ਬੈਂਕ ਦੀ ਵੈਬਸਾਈਟ 'ਤੇ ਅਪਲੋਡ ਕੀਤੀ ਗਈ ਚਾਰਜਿਜ਼ ਸੰਰਚਨਾ ਦੇ ਅਨੁਸਾਰ ਲਾਗੂ ਚਾਰਜਿਜ਼ ਦਾ ਭੁਗਤਾਨ ਕਰਨ ਲਈ ਸਹਿਮਤ ਹੋਣ ਲਈ।

13. ਜੇ ਕੋਈ ਦਸਤਾਵੇਜ਼ ਜਿਵੇਂ ਕਿ ਪਾਸਬੁੱਕ, ਚੈਕਬੁੱਕ, ਜਮ੍ਹਾਂ ਰਸੀਦ, ਡੇਬਿਟ ਕਾਰਡ, ਕ੍ਰੋਡਿਟ ਕਾਰਡ ਆਦਿ ਗੁੰਮ ਹੋ ਜਾਂਦਾ ਹੈ, ਤਾਂ ਉਸਦੀ ਦੁਰਵਰਤੋਂ ਰੋਕਣ ਲਈ ਘਟਨਾ ਬਾਰੇ ਤੁਰੰਤ ਬੈਂਕ ਨੂੰ ਸੂਚਿਤ ਕਰਨਾ ਚਾਹੀਦਾ ਹੈ। ਸਮੇਂ 'ਤੇ ਇਸਦੀ ਸੂਚਨਾ ਨਾ ਦੇਣ ਦੇ ਕਾਰਨ ਗਾਹਕ(ਕਾਂ) ਨੂੰ ਹੋਣ ਵਾਲੀ ਕਿਸੇ ਵੀ ਵਿੱਤੀ ਹਾਨੀ ਲਈ ਬੈਂਕ ਜ਼ਿੰਮੇਵਾਰ ਨਹੀਂ ਹੋਵੇਗਾ।

14. ਮੈਂ/ਅਸੀਂ ਫੈਡਰਲ ਬੈਂਕ ਦੀ ਵੈਬਸਾਈਟ ([www.federalbank.co.in / general-terms-and-conditions](http://www.federalbank.co.in/general-terms-and-conditions)) 'ਤੇ ਪ੍ਰਕਾਸ਼ਿਤ ਨਿਯਮਾਂ ਅਤੇ ਸ਼ਰਤਾਂ ਦੇ ਦਸਤਾਵੇਜ਼ ਵਿੱਚ ਦਿੱਤੀਆਂ ਗਈਆਂ ਸਾਰੀਆਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹ ਕੇ ਸਮਝ ਲਿਆ ਹੈ ਅਤੇ ਉਹਨਾਂ ਨਾਲ ਸਹਿਮਤ ਹਾਂ ਅਤੇ ਮੇਰੇ/ਸਾਡੇ ਦੁਆਰਾ ਉਹਨਾਂ ਦਾ ਹਰ ਸਮੇਂ ਪਾਲਣ ਕਰਨ ਦਾ ਵਚਨ ਦਿੱਤਾ ਜਾਂਦਾ ਹੈ। ਬੈਂਕ ਦੁਆਰਾ ਆਪਣੀ ਵੈਬਸਾਈਟ ਅਤੇ/ਜਾਂ ਆਪਣੀਆਂ ਸ਼ਾਖਾਵਾਂ ਦੇ ਨੋਟਿਸ ਬੋਰਡ 'ਤੇ ਪ੍ਰਕਾਸ਼ਿਤ ਨਿਯਮਾਂ ਅਤੇ ਸ਼ਰਤਾਂ, ਨੀਤੀ ਅਤੇ ਨਿਯਮਾਂ ਅਤੇ ਰੈਗੂਲੇਸ਼ਨਾਂ ਵਿੱਚ ਕੀਤਾ ਗਿਆ ਕੋਈ ਵੀ ਬਾਅਦ ਦੇ ਪਰਿਵਰਤਨ ਮੇਰੇ/ਸਾਡੇ ਲਈ ਵੈਧ ਨਹੀਂ ਹੋਵੇਗਾ। ਬੈਂਕ ਦੁਆਰਾ ਐਸਐਮਐਸ, ਵਾਟਸਐਪ ਜਾਂ ਈ-ਮੇਲ ਰਾਹੀਂ ਭੇਜੀ ਗਈ ਕੋਈ ਵੀ ਸੂਚਨਾ ਮੇਰੇ/ਸਾਡੇ ਲਈ ਕਾਨੂੰਨੀ ਤੌਰ 'ਤੇ ਵੈਧ ਅਤੇ ਬਾਧਕਾਰੀ ਨੋਟਿਸ ਹੋਵੇਗੀ।

15. ਮੇਰੇ/ਸਾਡੇ ਦੁਆਰਾ ਪੇਸ਼ ਕੀਤੇ ਗਏ ਵਿਵਰਣ ਮੇਰੀ/ਸਾਡੀ ਸਰਵਉੱਤਮ ਜਾਣਕਾਰੀ ਅਤੇ ਵਿਸ਼ਵਾਸ ਦੇ ਅਨੁਸਾਰ ਸੱਚ ਅਤੇ ਸਹੀ ਹਨ ਅਤੇ ਉਪਰੋਕਤ ਵਿਵਰਣਾਂ ਵਿੱਚ ਕਿਸੇ ਵੀ ਬਦਲਾਵ ਬਾਰੇ ਅਜਿਹਾ ਬਦਲਾਵ ਹੋਣ ਦੇ 30 ਦਿਨਾਂ ਦੇ ਅੰਦਰ ਮੇਰੇ/ਸਾਡੇ ਦੁਆਰਾ ਤੁਰੰਤ ਬੈਂਕ ਨੂੰ ਸੂਚਿਤ ਕੀਤਾ ਜਾਵੇਗਾ।

ਸਥਾਨ: _____

ਤਾਰੀਖ਼: _____

ਦਸਤਖ਼ਤ:

ਬੈਂਕ ਜਮ੍ਹਾਂ ਦੇ ਸਬੰਧ ਵਿੱਚ, ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 45 'ZA' ਅਤੇ ਬੈਂਕਿੰਗ ਕੰਪਨੀਆਂ (ਨਾਮਜ਼ਦਗੀ) ਨਿਯਮ, 1985 ਦੇ ਨਿਯਮ 2(1) ਦੇ ਤਹਿਤ ਨਾਮਜ਼ਦਗੀ

ਮੈਂ/ਅਸੀਂ (ਨਾਮ/ਮਾਂ ਅਤੇ ਪਤੇ/ਆਂ) ਨਿਮਨਲਿਖਤ ਵਿਅਕਤੀ ਨੂੰ ਨਾਮਜ਼ਦ ਕਰਦੇ ਹਾਂ ਜਿਸਨੂੰ ਮੇਰੀ/ਸਾਡੇ/ਨਾਬਾਲਗ ਦੀ ਮੌਤ ਦੀ ਸਥਿਤੀ ਵਿੱਚ ਜਮ੍ਹਾਂ ਦੀ ਰਕਮ, ਜਿਸਦੇ ਵੇਰਵੇ ਹੇਠਾਂ ਦਿੱਤੇ ਗਏ ਹਨ, ਨੂੰ **ਫੈਡਰਲ ਬੈਂਕ ਲਿਮਟਿਡ**, ਸ਼ਾਖਾ ਦੁਆਰਾ ਵਾਪਸ ਕੀਤਾ ਜਾ ਸਕਦਾ ਹੈ

ਜਮ੍ਹਾਂ

ਜਮ੍ਹਾਂ ਦੀ ਪ੍ਰਕਿਰਤੀ	ਵਿਭਿੰਨਤਾ ਨੰ.	ਵਾਧੂ ਵੇਰਵੇ, ਜੇਕਰ ਕੋਈ ਹੋਵੇ

ਨਾਮਜ਼ਦ

ਨਾਮ	ਪਤਾ	ਜਮ੍ਹਾਂਕਰਤਾ ਨਾਲ ਸਬੰਧ ਜੇਕਰ ਕੋਈ ਹੋਵੇ	ਉਮਰ	ਜੇਕਰ ਨਾਮਜ਼ਦ ਵਿਅਕਤੀ ਨਾਬਾਲਗ ਹੈ, ਤਾਂ ਜਨਮ ਮਿਤੀ

ਕਿਉਂਕਿ ਨਾਮਜ਼ਦ ਵਿਅਕਤੀ ਇਸ ਮਿਤੀ ਨੂੰ ਨਾਬਾਲਗ ਹੈ, ਮੈਂ/ਅਸੀਂ ਸ਼੍ਰੀ/ਸ਼੍ਰੀਮਤੀ/ਕੁਮਾਰ/ਕੁਮਾਰੀ (ਨਾਮ ਅਤੇ ਪਤਾ) ਉਮਰ ਸਾਲ ਨੂੰ ਨਾਮਜ਼ਦ ਵਿਅਕਤੀ ਦੇ ਨਾਬਾਲਗਪਣ ਦੌਰਾਨ ਮੇਰੀ/ਸਾਡੀ/ਨਾਬਾਲਗ ਵਿਅਕਤੀ ਦੀ ਮੌਤ ਦੀ ਸਥਿਤੀ ਵਿੱਚ ਨਾਮਜ਼ਦ ਵਿਅਕਤੀ ਵੱਲੋਂ ਜਮ੍ਹਾਂ ਦੀ ਰਾਸ਼ੀ ਪ੍ਰਾਪਤ ਕਰਨ ਲਈ ਨਿਯੁਕਤ ਕਰਦਾ/ਦੇ ਹਾਂ।

ਸਥਾਨ:

ਤਾਰੀਖ:

ਗਵਾਹ(ਹਾਂ) ਦੇ ਨਾਮ, ਦਸਤਖਤ ਅਤੇ ਪਤਾ[@]

*ਜਮ੍ਹਾਂਕਰਤਾ(ਵਾਂ) ਦੇ ਦਸਤਖਤ/ਅੰਗੂਠੇ ਦੇ ਨਿਸ਼ਾਨ

☐ ਮੈਨੂੰ/ਸਾਨੂੰ ਬੈਂਕ ਅਧਿਕਾਰੀ ਦੁਆਰਾ ਸਮਝਾਇਆ ਗਿਆ ਹੈ ਕਿ ਨਾਮਜ਼ਦਗੀ ਸਹੂਲਤ ਉਪਲਬਧ ਹੈ। ਮੈਂ/ਅਸੀਂ ਇਹ ਵੀ ਸਮਝਿਆ ਹੈ ਕਿ ਇਹ ਸਹੂਲਤ ਬੈਂਕ ਨੂੰ ਕਿਸੇ ਵੀ ਮੰਦਭਾਗੀ ਘਟਨਾ ਦੀ ਮੌਤ ਦੀ ਸਥਿਤੀ ਵਿੱਚ, ਨਾਮਜ਼ਦ ਵਿਅਕਤੀ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਅਤੇ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ਾਂ ਦੇ ਜ਼ੋਰ ਦਿੱਤੇ ਸੈਟਲਮੈਂਟ ਕਰਨ ਦੇ ਯੋਗ ਬਣਾਵੇਗੀ। ਬੈਂਕ ਦੀ ਬੇਨਤੀ 'ਤੇ ਵਿਚਾਰ ਕਰਨ ਤੋਂ ਬਾਅਦ, ਮੈਂ/ਅਸੀਂ ਨਾਮਜ਼ਦਗੀ ਪ੍ਰਦਾਨ ਨਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਮੰਗ ਕੀਤੀ ਹੈ ਕਿ ਬੈਂਕ ਨੂੰ ਨਾਮਜ਼ਦਗੀ ਤੋਂ ਬਿਨਾਂ ਮੇਰਾ/ਸਾਡਾ ਖਾਤਾ ਬੰਦ ਕਰ ਦਿੱਤਾ ਜਾਵੇ।

ਨੋਟ: ਜੇਕਰ ਬਿਨੈਕਾਰ ਨਾਮਜ਼ਦ ਵਿਅਕਤੀ ਪ੍ਰਦਾਨ ਨਹੀਂ ਕਰ ਰਿਹਾ ਹੈ ਤਾਂ ਉਸਨੂੰ ਇੱਕ ਵੱਖਰਾ ਪੱਤਰ ਜਾਰੀ ਕਰਨ ਦੀ ਲੋੜ ਹੈ ਅਤੇ ਇਹ ਏਓਐਫ ਨਾਲ ਨੱਥੀ ਹੋਣਾ ਚਾਹੀਦਾ ਹੈ।

ਸਥਾਨ:

ਤਾਰੀਖ:

*ਜਮ੍ਹਾਂਕਰਤਾ(ਵਾਂ) ਦੇ ਦਸਤਖਤ/ਅੰਗੂਠੇ ਦੇ ਨਿਸ਼ਾਨ

ਨੋਟ: *ਜਿੱਥੇ ਕਿਸੇ ਨਾਬਾਲਗ ਦੇ ਨਾਮ 'ਤੇ ਜਮ੍ਹਾਂ ਕੀਤੀ ਜਾਂਦੀ ਹੈ, ਨਾਮਜ਼ਦਗੀ 'ਤੇ ਕਿਸੇ ਅਜਿਹੇ ਵਿਅਕਤੀ ਦੁਆਰਾ ਦਸਤਖਤ ਕੀਤੇ ਜਾਣੇ ਚਾਹੀਦੇ ਹਨ ਜੋ ਨਾਬਾਲਗ ਦੀ ਤਰਫ ਕਾਰਵਾਈ ਕਰਨ ਦਾ ਕਾਨੂੰਨੀ ਤੌਰ 'ਤੇ ਹੱਕਦਾਰ ਹੋਵੇ ਅਤੇ ਜੇਕਰ ਨਾਮਜ਼ਦ ਵਿਅਕਤੀ ਨਾਬਾਲਗ ਨਹੀਂ ਹੈ ਤਾਂ ਕਾਂਟਾ ਲਗਾਓ। @ ਅੰਗੂਠੇ ਦੇ ਨਿਸ਼ਾਨ ਦੇ ਗਵਾਹਾਂ ਦੁਆਰਾ ਤਸਦੀਕ ਕੀਤੇ ਜਾਣੇ ਚਾਹੀਦੇ ਹਨ।

ਪ੍ਰਾਇਮਰੀ ਬਿਨੈਕਾਰ

ਕਿਰਪਾ ਕਰਕੇ ਇੱਥੇ
ਪਾਸਪੋਰਟ ਸਾਈਜ਼ ਦੀ
ਰੰਗੀਨ ਫੋਟੋ ਪੇਸਟ ਕਰੋ

ਸੰਯੁਕਤ ਬਿਨੈਕਾਰ

ਕਿਰਪਾ ਕਰਕੇ ਇੱਥੇ
ਪਾਸਪੋਰਟ ਸਾਈਜ਼ ਦੀ
ਰੰਗੀਨ ਫੋਟੋ ਪੇਸਟ ਕਰੋ

ਪ੍ਰਾਇਮਰੀ ਬਿਨੈਕਾਰ ਦੇ ਦਸਤਖਤ

ਸੰਯੁਕਤ ਬਿਨੈਕਾਰ ਦੇ ਦਸਤਖਤ

ਦਫ਼ਤਰੀ ਵਰਤੋਂ ਲਈ

- ☐ 2. ਗਾਹਕ ਨੂੰ ਫਾਰਮ ਵਿੱਚ ਸਟੀਕ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰਦਾ ਸੰਖਿਪਤ ਬਿਰਤਾਂਤ ਦਿੱਤਾ ਗਿਆ ਅਤੇ ਇਹ ਪੁਸ਼ਟੀ ਕੀਤੀ ਗਈ ਆਮਦਨ, ਆਮਦਨ/ਧਨ ਦਾ ਸਰੋਤ, ਕਿੱਤਾ, ਕਾਰੋਬਾਰੀ ਗਤੀਵਿਧੀ, ਖਾਤਾ ਬੋਲਣ ਦਾ ਉਦੇਸ਼ ਅਤੇ ਸੰਭਾਵਿਤ ਖਾਤੇ ਦੇ ਟਰਨਓਵਰ ਵਰਗੇ ਖੇਤਰਾਂ ਵਿੱਚ ਭਰੀ ਗਈ ਜਾਣਕਾਰੀ ਨੂੰ ਗਾਹਕ(ਕਾਂ) ਨਾਲ ਇੱਕ ਵਾਰ ਫਿਰ ਤੋਂ ਪੁਸ਼ਟੀ ਕੀਤੀ ਜਾਂਦੀ ਹੈ। ਜੇਕਰ ਗਾਹਕ ਵਪਾਰ ਦੀ ਉਪ-ਸ਼੍ਰੇਣੀ ਵਿੱਚ ਆਉਂਦਾ ਹੈ, ਇਹ ਸ਼ਾਖਾ ਦੇ ਅਧਿਕਾਰੀ/ਆਂ ਦੁਆਰਾ ਸਦਾ ਨਿਸ਼ਚਿਤ ਤੌਰ 'ਤੇ ਯਕੀਨੀ ਬਣਾਇਆ ਜਾਂਦਾ ਹੈ। ਵਧੇਰੇ ਸਮੇਂ ਸਬੰਧੀ ਤੇਜ਼ੀ ਦੇ ਮਾਮਲੇ ਵਿੱਚ, ਅਸੀਂ ਖਾਤਾ ਬੋਲਣ ਅਤੇ ਗਾਹਕ ਦੀ ਸਮੇਂ ਸਿਰ ਤੇਜ਼ੀ 'ਤੇ ਮਾਰਗਦਰਸ਼ਨ ਟਿੱਪਣੀ ਦੇ ਅਨੁਸਾਰ ਵਾਧੂ ਦਸਤਾਵੇਜ਼/ਸੂਚਨਾ ਸੰਗ੍ਰਹਿ ਅਤੇ ਦਰਜ ਕਰਨ ਦੀ ਪੁਸ਼ਟੀ ਕਰਦੇ ਹਾਂ।

- ☐ 3. ਅਧਿਕਾਰਤ ਤੌਰ 'ਤੇ ਵੈਧ ਦਸਤਾਵੇਜ਼/ਜਾਂ, ਫੋਟੋਆਂ, ਪੈਨ/ਫਾਰਮ 60 ਦੀ ਪੁਸ਼ਟੀ ਕਰਕੇ ਨੱਥੀ ਕੀਤਾ ਗਿਆ ਹੈ ਅਤੇ ਕੇਵਾਲੀਸੀ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ।

ਕਰਮਚਾਰੀ ਆਈਡੀ/ਡੀਐਸਏ ਆਈਡੀ

□ □ □ □ □ □ □ □

ਤਾਰੀਖ

□ □ □ □ □ □ □ □ □ □

ਦਫ਼ਤਰੀ ਵਰਤੋਂ ਲਈ

- ☐ 1. ਸਿਰਫ਼ ਬਿਨਾਂ-ਪੜ੍ਹੇ ਹੋਏ ਗਾਹਕਾਂ ਲਈ ਲਾਗੂ:
ਇਹ ਦੇਖਦੇ ਹੋਏ ਕਿ ਗਾਹਕ ਬਿਨਾਂ-ਪੜ੍ਹਿਆ ਹੋਇਆ ਹੈ, ਬੈਂਕ/ਏਜੰਟ ਨੂੰ ਦਿੱਤੀ ਗਈ ਲੋੜੀਂਦੀ ਜਾਣਕਾਰੀ ਇਸ ਅਰਜ਼ੀ ਫਾਰਮ ਵਿੱਚ ਭਰੀ ਜਾਂਦੀ ਹੈ ਅਤੇ ਵਿਅਕਤੀ ਨੂੰ ਪੜ੍ਹ ਕੇ ਸੁਣਾਈ ਜਾਂਦੀ ਹੈ। ਬਿਨੈਕਾਰਾਂ ਦੇ ਦਸਤਖਤ/ਅੰਗੂਠੇ ਦੇ ਨਿਸ਼ਾਨ ਨੂੰ ਫਾਰਮ ਦੀ ਸਮੱਗਰੀ ਅਤੇ ਇਸਦੀ ਸ਼ੁੱਧਤਾ ਨੂੰ ਪੜ੍ਹਨ ਲਈ ਪੁਸ਼ਟੀ ਮੰਨਿਆ ਜਾਵੇਗਾ।

ਕਲਰਕ/ਸਹਿਯੋਗੀ

ਸਹਾਇਕ ਮੈਨੇਜਰ

ਪ੍ਰਮੁੱਖ ਅਧਿਕਾਰੀ

ਐਸਪੀ ਨੰ.

ਐਸਪੀ ਨੰ.

ਐਸਪੀ ਨੰ.

This page is intentionally left blank

ਸਧਾਰਨ

ਬੱਚਤ ਬੈਂਕ ਖਾਤਾ ਜ਼ਰੂਰੀ ਤੌਰ 'ਤੇ ਬੱਚਤ ਵਧਾਉਣ ਦੀ ਇੱਕ ਸੁਵਿਧਾ ਹੈ ਅਤੇ ਇਸ ਲਈ ਇਸਦੀ ਵਰਤੋਂ ਵਪਾਰਿਕ ਉਦੇਸ਼ ਲਈ ਜਾਂ ਚਾਲੂ ਖਾਤੇ ਦੇ ਤੌਰ 'ਤੇ ਨਹੀਂ ਕੀਤੀ ਜਾਣੀ ਚਾਹੀਦੀ। ਬੈਂਕ ਕਿਸੇ ਖਾਤੇ ਨੂੰ ਬੰਦ ਕਰ ਸਕਦਾ ਹੈ ਜੇਕਰ ਉਸ ਕੋਲ ਇਹ ਮੰਨਣ ਦਾ ਕੋਈ ਕਾਰਨ ਹੈ ਕਿ ਖਾਤਾਧਾਰਕ ਨੇ ਉਸ ਦੇ ਖਾਤੇ ਦੀ ਵਰਤੋਂ ਉਸ ਉਦੇਸ਼ ਲਈ ਕੀਤੀ ਹੈ ਜਿਸਦੀ ਇਜਾਜ਼ਤ ਨਹੀਂ ਹੈ।

ਯੋਗਤਾ:

ਬੱਚਤ ਖਾਤੇ ਦੀ ਕੇਵਲ ਵਿਅਕਤੀਆਂ ਅਤੇ ਐਚਯੂਐਫ, ਜਿਹਨਾਂ ਦਾ ਪ੍ਰਤੀਨਿਧਤਵ ਕਰਤਾ ਦੁਆਰਾ ਕੀਤਾ ਜਾਂਦਾ ਹੈ ਅਤੇ ਜਮ੍ਹਾਂ ਰਾਸ਼ੀਆਂ 'ਤੇ ਵਿਆਜ਼ ਦਰਾਂ 'ਤੇ ਆਰਬੀਆਈ ਦੇ ਪ੍ਰਧਾਨ ਨਿਰਦੇਸ਼ ਦੇ ਅਨੁਸਾਰ ਤੈਅ ਗੈਰ-ਵਿਅਕਤੀ ਸ਼੍ਰੇਣੀਆਂ ਲਈ ਇਜਾਜ਼ਤ ਹੈ।

ਆਪਣੇ ਗਾਹਕ ਦਿਸ਼ਾ-ਨਿਰਦੇਸ਼ ਜਾਣੋ

ਖਾਤਾ ਖੋਲ੍ਹਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੁਆਰਾ, ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਲਈ ਸਹਿਮਤ ਹੋਣ 'ਤੇ, ਇੱਕ ਬੱਚਤ ਬੈਂਕ ਖਾਤਾ ਖੋਲ੍ਹਿਆ ਜਾ ਸਕਦਾ ਹੈ, ਬਜ਼ਰਤੇ ਉਸਦੇ ਦੁਆਰਾ ਪਹਿਚਾਣ ਦਾ ਪ੍ਰਮਾਣ, ਪਤੇ ਦਾ ਪ੍ਰਮਾਣ ਅਤੇ/ਜਾਂ ਆਪਣੀ ਪ੍ਰੋਫਾਇਲ ਅਤੇ ਆਮਦਨ/ਧਨ ਦੇ ਸਰੋਤ ਦੀ ਹੋਰ ਜਾਣਕਾਰੀ ਬੈਂਕ ਦੁਆਰਾ ਪੇਸ਼ ਕੀਤੀ ਜਾਵੇ।

ਖਾਤਾ ਖੋਲ੍ਹਣਾ

ਔਨਲਾਈਨ: ਬਿਨੈਕਾਰ ਦੁਆਰਾ ਫੈਡਰਲ ਬੈਂਕ ਦੀ ਵੈਬਸਾਈਟ 'ਤੇ ਜਾ ਕੇ ਔਨਲਾਈਨ ਖਾਤਾ ਖੋਲ੍ਹਣ ਦੀ ਬੇਨਤੀ ਕਰ ਸਕਦਾ ਹੈ।
ਬ੍ਰਾਂਚ ਚੈਨਲ: ਖਾਤਾ ਖੋਲ੍ਹਣ ਲਈ ਰਸਮਾਂ ਨੂੰ ਪੂਰਾ ਕਰਨ ਲਈ ਵਿਅਕਤੀਗਤ ਤੌਰ 'ਤੇ ਬੈਂਕ ਜਾਣਾ। ਬਿਨੈਕਾਰ (ਬਿਨੈਕਾਰਾਂ) ਦੁਆਰਾ ਨਿਰਧਾਰਿਤ ਅਰਜ਼ੀ ਫਾਰਮ ਨੂੰ ਵਿਧੀ ਨਾਲ ਭਰ ਕੇ ਹਸਤਾਖਰ ਕੀਤਾ ਜਾਵੇਗਾ। ਬਿਨੈਕਾਰ (ਬਿਨੈਕਾਰਾਂ) ਨੂੰ ਕੇਵਾਈਸੀ ਦਸਤਾਵੇਜ਼, ਆਰਬੀਆਈ/ਸੀਬੀਡੀਟੀ ਦੇ ਲਈ ਲਾਗੂ ਅਨੁਸਾਰ ਘੋਸ਼ਣਾ ਪੱਤਰ ਅਤੇ ਹਾਲ ਹੀ ਵਿੱਚ ਲਈ ਗਈ ਪਾਸਪੋਰਟ ਆਕਾਰ ਦੀ ਤਸਵੀਰ ਦੀਆਂ ਦੋ ਪ੍ਰਤੀਆਂ ਪ੍ਰਸਤੁਤ ਕਰਨੀਆਂ ਚਾਹੀਦੀਆਂ ਹਨ। ਹਸਤਾਖਰ ਵੱਡੇ ਅਖੱਰਾਂ ਵਿੱਚ ਨਹੀਂ ਹੋਣੇ ਚਾਹੀਦੇ। ਹਰੇਕ ਖਾਤੇ ਨੂੰ ਇੱਕ ਖਾਸ ਖਾਤਾ ਸੰਖਿਆ ਦਿੱਤੀ ਜਾਵੇਗੀ। ਬੈਂਕ ਦੇ ਨਾਲ ਵਿਹਾਰ ਕਰਦੇ ਸਮੇਂ, ਖਾਤਾਧਾਰਕ (ਖਾਤਾਧਾਰਕਾਂ) ਨੂੰ ਹਮੇਸ਼ਾ ਇਸ ਸੰਖਿਆ ਦਾ ਜ਼ਿਕਰ ਕਰਨਾ ਚਾਹੀਦਾ ਹੈ। ਖਾਤਾਧਾਰਕਾਂ ਤੋਂ, ਉਹਨਾਂ ਦੇ ਆਪਣੇ ਹਿੱਤ ਵਿੱਚ, ਖਾਤਿਆਂ ਦਾ ਸੰਚਾਲਨ ਕਰਦੇ ਸਮੇਂ ਅਤੇ ਬੈਂਕ ਨਾਲ ਕੋਈ ਵੀ ਪੱਤਰਾਚਾਰ ਕਰਦੇ ਸਮੇਂ ਬੈਂਕ ਵਿੱਚ ਦਰਜ ਨਮੂਨੇ ਦੇ ਅਨੁਸਾਰ ਇੱਕ ਸਮਾਨ ਹਸਤਾਖਰ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

ਗਾਹਕ ਦੀ ਪ੍ਰੋਫਾਇਲ:

ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਬੈਂਕਾਂ ਨੂੰ ਲਗਾਤਾਰ ਆਧਾਰ 'ਤੇ ਖਾਤੇ ਵਿੱਚ ਕੀਤੇ ਜਾਣ ਵਾਲੇ ਲੈਣ-ਦੇਣਾਂ ਦੀ ਬਾਰੀਕੀ ਨਾਲ ਨਿਗਰਾਨੀ ਕਰਕੇ ਉਚਿਤ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਇਹ ਸੁਨਿਸ਼ਚਿਤ ਕਰਨ ਲਈ ਹੈ ਕਿ ਲੈਣ-ਦੇਣ ਖਾਤਾ ਖੋਲ੍ਹਣ ਸਮੇਂ ਪ੍ਰਦਾਨ ਕੀਤੀ ਗਈ ਗਾਹਕ ਦੀ ਪ੍ਰੋਫਾਇਲ ਦੇ ਅਨੁਕੂਲ ਹੋਵੇ। ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਪ੍ਰੋਫਾਇਲ ਸਬੰਧੀ ਜਾਣਕਾਰੀ ਸਹੀ ਅਤੇ ਸਹੀਕ ਹੋਵੇ। ਤੁਹਾਡੀ ਪ੍ਰੋਫਾਇਲ ਸਬੰਧੀ ਵਿਵਰਣ ਲੈਣ-ਦੇਣ ਦੇ ਪੈਟਰਨ ਅਤੇ ਤੁਹਾਡੇ ਖਾਤੇ ਵਿੱਚ ਬਾਕੀ ਰਾਸ਼ੀ ਨਾਲ ਮੇਲ ਖਾਣਾ ਜ਼ਰੂਰੀ ਹੈ। ਜੇ ਤੁਹਾਡੇ ਪ੍ਰੋਫਾਇਲ ਸਬੰਧੀ ਵਿਵਰਣ ਵਿੱਚ ਕੋਈ ਪਰਿਵਰਤਨ ਹੁੰਦਾ ਹੈ, ਤਾਂ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਨਜ਼ੀਕੀ ਫੈਡਰਲ ਬੈਂਕ ਸ਼ਾਖਾ ਵਿੱਚ ਜਾ ਕੇ ਆਪਣੇ ਵਿਵਰਣਾਂ ਨੂੰ ਅਪਡੇਟ ਕਰਾਓ।

ਖਾਤਿਆਂ ਦੇ ਪ੍ਰਕਾਰ, ਬਾਕੀ ਰਾਸ਼ੀ ਸਬੰਧੀ ਸ਼ਰਤਾਂ ਅਤੇ ਸੇਵਾ ਚਾਰਜਿਜ਼:

ਬਿਨੈਕਾਰਾਂ ਦੁਆਰਾ ਚੈਕਬੁਕ ਸੁਵਿਧਾ ਦੇ ਨਾਲ ਜਾਂ ਬਿਨਾਂ ਚੈਕਬੁਕ ਦੇ ਖਾਤਾ ਖੋਲ੍ਹਿਆ ਜਾ ਸਕਦਾ ਹੈ। ਬੱਚਤ ਖਾਤਿਆਂ ਲਈ ਨਿਰਧਾਰਿਤ ਵਰਤਮਾਨ ਮਾਸਿਕ ਔਸਤ ਬਕਾਇਆ ਰਾਸ਼ੀ ਅਤੇ ਨਿਊਨਤਮ ਬਕਾਇਆ ਰਾਸ਼ੀ ਨਾ ਬਣਾਏ ਰੱਖਣ 'ਤੇ ਨਿਰਧਾਰਿਤ ਸ਼ੁਲਕ ਬੈਂਕ ਦੀ ਵੈਬਸਾਈਟ 'ਤੇ ਉਪਲਬਧ ਹਨ। ਇਹ ਜਾਣਕਾਰੀ ਸ਼ਾਖਾਵਾਂ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਲਪਵਿਆਸਕਾਂ ਦੇ ਖਾਤੇ ਨੂੰ ਛੱਡ ਕੇ ਬੱਚਤ ਬੈਂਕ ਖਾਤੇ ਵਿੱਚ ਅਧਿਕਤਮ ਬਕਾਇਆ ਰਾਸ਼ੀ 'ਤੇ ਕੋਈ ਸੀਮਾ ਨਹੀਂ ਹੈ।

ਨਾਬਾਲਗ ਖਾਤੇ

ਨਾਬਾਲਗ ਗਾਹਕ ਵੱਲੋਂ ਉਸਦੇ ਕੁਦਰਤੀ ਮਾਤਾ-ਪਿਤਾ ਜਾਂ ਸਮੱਰਥ ਖੇਤਰ ਅਧਿਕਾਰ ਰੱਖਣ ਵਾਲੇ ਨਿਅੰਪਾਲਿਕਾ ਦੁਆਰਾ ਨਿਯੁਕਤ ਮਾਤਾ-ਪਿਤਾ ਦੁਆਰਾ ਜਾਂ ਨਾਬਾਲਗ ਗਾਹਕ ਦੁਆਰਾ ਖੁਦ ਖਾਤਾ ਖੋਲ੍ਹਿਆ ਜਾ ਸਕਦਾ ਹੈ, ਜੋ ਨਾਬਾਲਗ ਗਾਹਕ ਦੀ ਉਮਰ 10 ਸਾਲ ਜਾਂ ਉਸ ਤੋਂ ਵੱਧ ਹੋ ਗਈ ਹੈ। ਜੇ ਖਾਤਾ ਖੋਲ੍ਹ ਸਮੇਂ ਨਾਬਾਲਗ ਗਾਹਕ ਦਾ ਪ੍ਰਤਿਨਿਧਤਵ ਮਾਤਾ-ਪਿਤਾ ਦੁਆਰਾ ਕੀਤਾ ਜਾਂਦਾ ਹੈ, ਤਾਂ ਮਾਤਾ-ਪਿਤਾ ਦੁਆਰਾ ਨਾਬਾਲਗ ਗਾਹਕ ਦੇ ਬਾਲਗ ਹੋਣ ਤੱਕ ਉਪਰੋਕਤ ਖਾਤੇ ਵਿੱਚ ਕਿਸੇ ਪ੍ਰਕਾਰ ਦੇ ਸਾਰੇ ਲੈਣ-ਦੇਣਾਂ ਵਿੱਚ ਨਾਬਾਲਗ ਗਾਹਕ ਦਾ ਪ੍ਰਤਿਨਿਧਤਵ ਕੀਤਾ ਜਾਵੇਗਾ। ਨਾਬਾਲਗ ਗਾਹਕ ਦੇ ਬਾਲਗ ਹੋਣ 'ਤੇ, ਮਾਤਾ-ਪਿਤਾ ਦਾ ਖਾਤਾ ਸੰਚਾਲਿਤ ਕਰਨ ਦਾ ਅਧਿਕਾਰ ਸਮਾਪਤ ਹੋ ਜਾਵੇਗਾ। ਮਾਤਾ-ਪਿਤਾ ਨਾਬਾਲਗ ਗਾਹਕ ਦੇ ਖਾਤੇ ਵਿੱਚੋਂ/ਵਿੱਚ ਆਪਣੇ ਦੁਆਰਾ ਕੀਤੀ ਗਈ ਕਿਸੇ ਵੀ ਨਿਕਾਸੀ/ਲੈਣ-ਦੇਣ ਦੇ ਪ੍ਰਤੀ ਨਾਬਾਲਗ ਗਾਹਕ ਦੇ ਦਾਅਵੇ ਦੇ ਵਿਰੁੱਧ ਬੈਂਕ ਦੀ ਹਾਨੀਪੂਰਤੀ ਕਰਨ ਲਈ ਸਹਿਮਤ ਹੈ।

ਨਾਮਜ਼ਦਗੀ ਅਤੇ ਉਤਰਜੀਵਿਤਾ ਸੁਵਿਧਾ

ਬੱਚਤ ਬੈਂਕ 'ਤੇ ਨਾਮਜ਼ਦਗੀ ਸੁਵਿਧਾ ਉਪਲਬਧ ਹੈ ਅਤੇ ਖਾਤਾਧਾਰਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਸੰਭਾਵਿਤ ਪਰਸਥਿਤੀਆਂ ਵਿੱਚ ਕਾਨੂੰਨੀ ਉਤਰਅਧਿਕਾਰੀਆਂ ਦੇ ਦਾਅਵੇ ਦੇ ਸੁਚਾਰੂ ਨਿਪਟਾਨ ਲਈ ਇਸ ਸੁਵਿਧਾ ਦਾ ਲਾਭ ਉਠਾਓ। ਨਾਮਜ਼ਦਗੀ ਕੇਵਲ ਇੱਕ ਹੀ ਨਾਮਜ਼ਦ ਦੇ ਪੱਖ ਵਿੱਚ ਕੀਤਾ ਜਾ ਸਕਦਾ ਹੈ। ਜੇ ਖਾਤਾਧਾਰਕ ਨਾਮਜ਼ਦਗੀ ਨਹੀਂ ਕਰਨਾ ਚਾਹੁੰਦੇ ਹਨ, ਤਾਂ ਇਸ ਅਰਥ ਦੀ ਵੱਖਰੀ ਘੋਸ਼ਣਾ ਦੇ ਨਾਲ-ਨਾਲ ਇਸ ਤੱਥ ਨੂੰ ਉਹਨਾਂ ਦੇ ਪੂਰਨ ਹਸਤਾਖਰ ਦੇ ਨਾਲ ਖਾਤਾ ਖੋਲ੍ਹਣ ਦੇ ਫਾਰਮ 'ਤੇ ਦਰਜ ਕੀਤਾ ਜਾਣਾ ਚਾਹੀਦਾ ਹੈ।

ਪਾਸਬੁੱਕ/ਖਾਤਾ ਸਬੰਧੀ ਵਿਵਰਣ

ਸਾਰੇ ਬੱਚਤ ਖਾਤਾਧਾਰਕ ਪਾਸਬੁੱਕ/ਖਾਤਾ ਸਬੰਧੀ ਵਿਵਰਣ ਸੁਵਿਧਾ ਦੇ ਲਈ ਪਾਤਰ ਹਨ। ਪਾਸਬੁੱਕ ਗਾਹਕ ਦੁਆਰਾ ਬੇਨਤੀ 'ਤੇ ਜਾਰੀ ਕੀਤੀ ਜਾਂਦੀ ਹੈ ਅਤੇ ਜਾਰੀ ਹੋਣ ਤੋਂ ਬਾਅਦ ਗਾਹਕ ਦੀ ਕਸਟਮੀਜ਼ ਵਿੱਚ ਸੁਰੱਖਿਅਤ ਤੌਰ 'ਤੇ ਰੱਖੀ ਜਾਣੀ ਚਾਹੀਦੀ ਹੈ ਅਤੇ ਇਸ ਸਬੰਧ ਵਿੱਚ ਖਾਤਾਧਾਰਕਾਂ ਦੀ ਲਾਪਰਵਾਹੀ ਦੇ ਕਾਰਨ ਕਿਸੇ ਵੀ ਨੁਕਸਾਨ ਜਾਂ ਗਲਤ ਭੁਗਤਾਨ ਦੇ ਲਈ ਬੈਂਕ ਉਤਰਦਾਈ ਨਹੀਂ ਹੋਵੇਗਾ। ਨਿਕਾਸੀ ਪਰਚੀ ਦੇ ਜ਼ਰੀਏ ਨਕਦ ਨਿਕਾਸੀ ਲਈ, ਖਾਤਾਧਾਰਕ ਖੁਦ ਮੌਜੂਦ ਰਹਿਣਾ ਚਾਹੀਦਾ ਹੈ। ਚੈਕ ਫਾਰਮ ਅਤੇ ਡੇਬਿਟ ਕਾਰਡ ਦੀ ਵਰਤੋਂ ਕਰਕੇ ਨਿਕਾਸੀ ਪਾਸਬੁੱਕ ਦੇ ਬਿਨਾਂ ਕੀਤੀ ਜਾ ਸਕਦੀ ਹੈ। ਪਾਸਬੁੱਕ ਪੇਸ਼ ਕੀਤੇ ਬਿਨਾਂ ਜਮ੍ਹਾਂ ਕੀਤੀ ਜਾ ਸਕਦੀ ਹੈ। ਪਾਸਬੁੱਕ ਨੂੰ ਨਿਯਮਿਤ ਤੌਰ 'ਤੇ ਅਪਡੇਟ ਕੀਤਾ ਜਾਣਾ ਚਾਹੀਦਾ ਹੈ ਅਤੇ ਲੈਣ-ਦੇਣ ਵਿਧੀ ਨਾਲ ਅਪਡੇਟ ਹੋਣ ਤੋਂ ਤੁਰੰਤ ਬਾਅਦ ਖਾਤਾਧਾਰਕ ਨੂੰ ਵਾਪਸ ਕਰ ਦਿੱਤਾ ਜਾਵੇਗਾ। ਖਾਤਾਧਾਰਕਾਂ ਨੂੰ ਧਿਆਨ ਨਾਲ ਆਪਣੀ ਪਾਸਬੁੱਕ ਵਿੱਚ ਦਿੱਤੀਆਂ ਗਈਆਂ ਐਂਟਰੀਆਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਕੋਈ ਤਰੁੱਟੀ ਜਾਂ ਚੂਕ ਹੋਵੇ ਤਾਂ ਬੈਂਕ ਦਾ ਧਿਆਨ ਆਕਰਸ਼ਿਤ ਕਰਨਾ ਚਾਹੀਦਾ ਹੈ। ਖਾਤਾਧਾਰਕ ਤੋਂ ਲਿਖਿਤ ਬੇਨਤੀ ਪ੍ਰਾਪਤ ਹੋਣ 'ਤੇ ਜ਼ਰੂਰੀ ਪੁੱਛਤਾਫ਼, ਰਮਸਾਂ ਨੂੰ ਪੂਰਾ ਕਰਨ ਅਤੇ ਨਿਰਧਾਰਿਤ ਚਾਰਜਿਜ਼ ਦੀ ਪ੍ਰਾਪਤੀ ਦੇ ਬਾਅਦ ਗ੍ਰਹਿ ਹੋ ਗਏ ਹਨ ਜਾਂ ਕਟੀ-ਫਟੀ ਪਾਸਬੁੱਕ ਦੇ ਬਦਲੇ ਵਿੱਚ ਡੁਪਲੀਕੇਟ ਪਾਸਬੁੱਕ ਜਾਰੀ ਕੀਤੀ ਜਾ ਸਕਦੀ ਹੈ। ਇਸਦੇ ਲਈ ਨਿਰਧਾਰਿਤ ਮੌਜੂਦਾ ਚਾਰਜਿਜ਼ ਬੈਂਕ ਦੀ ਵੈਬਸਾਈਟ 'ਤੇ ਉਪਲਬਧ ਹਨ। ਇਹ ਜਾਣਕਾਰੀ ਸ਼ਾਖਾਵਾਂ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਚੈਕਬੁੱਕ

ਜਿਸ ਯੋਜਨਾ ਦੇ ਤਹਿਤ ਖਾਤਾ ਖੋਲ੍ਹਿਆ ਗਿਆ ਹੈ, ਉਸ ਦੀਆਂ ਸ਼ਰਤਾਂ ਦੇ ਅਧੀਨ, ਜਦੋਂ ਤੱਕ ਕਿ ਗਾਹਕ ਦੁਆਰਾ ਲਿਖਤੀ ਤੌਰ 'ਤੇ ਇਸਦੇ ਵਿਪਰੀਤ ਬੇਨਤੀ ਨਾ ਕੀਤੀ ਜਾਵੇ, ਬੈਂਕ ਦੁਆਰਾ ਖਾਤਾ ਖੋਲ੍ਹਣ 'ਤੇ ਚੈਕਬੁੱਕ ਜਾਰੀ ਕੀਤੀ ਜਾਵੇਗੀ। ਚੈਕਬੁੱਕ ਦਾ ਆਗਾਮੀ ਜਾਰੀਕਰਨ ਕੇਵਲ ਏਟੀਐਮ, ਫੇਡ ਮੋਬਾਇਲ ਜਾਂ ਫੇਡ ਨੈਟ ਦੇ ਜ਼ਰੀਏ ਗਾਹਕ ਦੁਆਰਾ ਲਿਖਤੀ ਬੇਨਤੀ 'ਤੇ ਹੀ ਕੀਤਾ ਜਾਵੇਗਾ। ਗਾਹਕ ਦੁਆਰਾ ਚੈਕਬੁੱਕ ਨੂੰ ਸੁਰੱਖਿਅਤ ਰੱਖਣ ਲਈ ਉਚਿਤ ਸਾਵਧਾਨੀ ਅਤੇ ਧਿਆਨ ਰੱਖਿਆ ਜਾਵੇਗਾ। ਚੈਕਬੁੱਕ ਸੁਵਿਧਾਵਾਂ ਲਈ ਖਾਤੇ ਵਿੱਚ ਉਚਿਤ ਨਿਊਨਤਮ ਬੈਲੈਂਸ ਰਾਸ਼ੀ ਬਣਾ ਕੇ ਰੱਖਣੀ ਪਵੇਗੀ, ਅਜਿਹਾ ਨਾ ਕਰਨ 'ਤੇ ਚਾਰਜਿਜ਼ ਲਗਾਇਆ ਜਾਵੇਗਾ। ਖਾਤੇ ਵਿੱਚ ਔਸਤ ਮਾਸਿਕ/ਤਿਮਾਹੀ ਬਕਾਇਆ ਰਾਸ਼ੀ ਬਣਾਏ ਨਾ ਰੱਖਣ ਦੀ ਸਥਿਤੀ ਵਿੱਚ ਬੈਂਕ ਅੱਗੇ ਚੈਕਬੁੱਕ ਜਾਰੀ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ। ਖਾਤੇ ਵਿੱਚ ਉਚਿਤ ਧਨਰਾਸ਼ੀ ਨਾ ਹੋਣ ਦੇ ਕਾਰਨ ਵਿੱਤੀ ਸਾਲ ਦੇ ਦੌਰਾਨ ਚਾਰ ਮੌਕਿਆਂ 'ਤੇ ਇੱਕ ਕਰੋੜ ਰੁਪਏ ਜਾਂ ਉਸ ਤੋਂ ਵੱਧ ਮੁੱਲ ਦੇ ਚੈਕ ਅਸਵੀਕ੍ਰਿਤ ਹੋਣ 'ਤੇ, ਕੋਈ ਨਵੀਂ ਚੈਕਬੁੱਕ ਜਾਰੀ ਨਹੀਂ ਕੀਤੀ ਜਾਵੇਗੀ ਅਤੇ ਖਾਤਾ ਬੰਦ ਕੀਤਾ ਜਾ ਸਕਦਾ ਹੈ। ਚੈਕਬੁੱਕ ਜਾਰੀ ਕਰਨ ਲਈ ਨਿਰਧਾਰਿਤ ਮੌਜੂਦਾ ਚਾਰਜਿਜ਼ ਬੈਂਕ ਦੀ ਵੈਬਸਾਈਟ 'ਤੇ ਉਪਲਬਧ ਹਨ।

ਜਮ੍ਹਾਂ ਰਾਸ਼ੀ

ਗੈਰ-ਗ੍ਰਹਿ ਸ਼ਾਖਾ ਵਿੱਚ ਨਕਦ ਜਮ੍ਹਾਂ ਸਵੀਕਾਰ ਕਰਨ 'ਤੇ ਕੋਈ ਪ੍ਰਤੀਬੰਧ ਨਹੀਂ ਹੈ। ਖਾਤੇ ਵਿੱਚ ਜਮ੍ਹਾਂ ਕਰਨ ਲਈ ਕੇਵਲ ਖਾਤਾਧਾਰਕ ਦੇ ਪੱਖ ਵਿੱਚ ਜਾਰੀ ਕੀਤੇ ਗਏ ਚੈਕਾਂ, ਡ੍ਰਾਫਟਾਂ ਜਾਂ ਹੋਰ ਲਿਖਤਾਂ ਨੂੰ ਹੀ ਸਵੀਕਾਰ ਕੀਤਾ ਜਾਵੇਗਾ। ਇਹਨਾਂ ਦੇ ਨਾ ਭੁੱਲਣ ਤੱਕ ਸਵੀਕਾਰ ਕੀਤੇ ਗਏ ਲਿਖਤਾਂ ਦੇ ਵਿਰੁੱਧ ਆਮ ਤੌਰ 'ਤੇ ਕਿਸੇ ਨਿਕਾਸੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਮ ਸੰਗ੍ਰਹਿਣ ਅਤੇ ਕਰਮਚਾਰੀ ਦੁਆਰਾ ਕੀਤੇ ਗਏ ਫੁਟਕਲ ਖਰਚਿਆਂ ਨੂੰ ਵਸੂਲ ਕੀਤਾ ਜਾਵੇਗਾ। ਇਸ ਦੇ ਲਈ ਨਿਰਧਾਰਿਤ ਮੌਜੂਦਾ ਸੀਮਾ ਅਤੇ ਚਾਰਜਿਜ਼ ਬੈਂਕ ਦੀ ਵੈਬਸਾਈਟ 'ਤੇ ਉਪਲਬਧ ਹਨ। ਇਹ ਜਾਣਕਾਰੀ ਸ਼ਾਖਾਵਾਂ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਾਅਦ ਵਿੱਚ ਬਿਨਾਂ ਭੁਗਤਾਨ ਦੇ ਵਾਪਸ ਕੀਤੇ ਗਏ ਲਿਖਤਾਂ ਦੇ ਲਈ ਅਤਿਦੇਅ ਵਿਆਜ਼ ਵਸੂਲਿਆ ਜਾਵੇਗਾ।

ਨਿਕਾਸੀ

ਨਿਕਾਸੀ ਪਰਚੀ ਦਾ ਕੇਵਲ ਖਾਤਾਧਾਰਕ ਦੁਆਰਾ ਸ਼ਾਖਾ ਵਿੱਚ ਹਾਜ਼ਰ ਹੋ ਕੇ ਨਕਦ ਭੁਗਤਾਨ ਪ੍ਰਾਪਤ ਕਰਨ ਲਈ ਇਸਤੇਮਾਲ ਜਾ ਸਕਦਾ ਹੈ। ਨਕਦ ਨਿਕਾਸੀ ਦੇ ਲਈ ਏਟੀਐਮ ਵਿੱਚ ਏਟੀਐਮ ਸਹਿ ਡੇਬਿਟ ਕਾਰਡ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਨਿਕਾਸੀ ਪਰਚੀ ਦੇ ਜ਼ਰੀਏ ਤੀਜੀ ਪੱਖੀ ਭੁਗਤਾਨਾਂ ਦੀ ਇਜਾਜ਼ਤ ਨਹੀਂ ਹੈ। ਕਿਸੇ ਖਾਤੇ ਵਿੱਚ ਇਜਾਜ਼ਤ ਪ੍ਰਾਪਤ ਅਧਿਕਤਮ ਮੁਫ਼ਤ ਡੇਬਿਟ ਐਂਟਰੀਆਂ ਯੋਜਨਾ ਖਾਸ ਹਨ ਜਾਂ ਬੈਂਕ ਦੁਆਰਾ ਸਮੇਂ-ਸਮੇਂ 'ਤੇ ਨਿਰਧੇ ਅਨੁਸਾਰ ਹਨ। ਇਸ ਸੀਮਾ ਤੋਂ ਵੱਧ ਜਾਣ ਲਈ ਨਿਰਧਾਰਤ ਚਾਰਜਿਜ਼ ਬੈਂਕ ਦੀ ਵੈਬਸਾਈਟ 'ਤੇ ਉਪਲਬਧ ਹਨ। ਇਹ ਜਾਣਕਾਰੀ ਸ਼ਾਖਾਵਾਂ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬੀਮਾਰ ਜਾਂ ਬਜ਼ਰ ਜਾਂ ਅਸਮੱਰਥ ਖਾਤਾਧਾਰਕਾਂ ਨੂੰ ਨਕਦ ਨਿਕਾਸੀ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਜੋ ਸ਼ਾਖਾ ਵਿੱਚ ਸਰੀਰਿਕ ਤੌਰ 'ਤੇ ਮੌਜੂਦ ਹੋਣ ਵਿੱਚ ਅਸਮੱਰਥ ਹਨ ਅਤੇ ਬੈਂਕ ਦੁਆਰਾ ਨਿਰਧਾਰਿਤ ਰਸਮਾਂ ਨੂੰ ਪੂਰਾ ਕਰਕੇ ਨਕਦ ਨਿਕਾਸੀ ਲਈ ਆਪਣੇ ਹਸਤਾਖਰ ਨਹੀਂ ਕਰ ਸਕਦੇ ਜਾਂ ਅਭਿਨੁੰ ਦਾ ਨਿਸ਼ਾਨ ਨਹੀਂ ਲਗਾ ਸਕਦੇ ਹਨ।

ਓਵਰਡ੍ਰਾਫ਼ਟ

ਖਾਤੇ ਵਿੱਚ ਬਕਾਇਆ ਰਾਸ਼ੀ ਤੋਂ ਵੱਧ ਰਾਸ਼ੀ ਲਈ ਨਿਕਾਸੀ ਚੈਕਾਂ ਨੂੰ ਬਿਨਾਂ ਭੁਗਤਾਨ ਦੇ ਵਾਪਸ ਕਰ ਦਿੱਤਾ ਜਾਵੇਗਾ। ਹਰ ਵਾਰ ਜਦੋਂ ਵੀ ਚੈਕ ਉਚਿਤ ਧਨਰਾਸ਼ੀ ਦੀ ਕਮੀ ਵਿੱਚ ਬਿਨਾਂ ਭੁਗਤਾਨ ਦੇ ਵਾਪਸ ਕੀਤਾ ਜਾਵੇਗਾ, ਤਾਂ ਸੇਵਾ ਚਾਰਜਿਜ਼ ਵਸੂਲਿਆ ਜਾਵੇਗਾ। ਇਸਦੇ ਲਈ ਨਿਰਧਾਰਿਤ ਚਾਰਜਿਜ਼ ਬੈਂਕ ਦੀ ਵੈਬਸਾਈਟ 'ਤੇ ਉਪਲਬਧ ਹਨ ਜਾਂ ਸ਼ਾਖਾਵਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

ਅਸਕ੍ਰਿਅ/ਡੋਰਮੈਂਟ ਖਾਤੇ

ਬੱਚਤ/ਚਾਲੂ ਖਾਤੇ ਨੂੰ ਅਸਕ੍ਰਿਅ (ਇਨਚੋਪਰੇਟੇਡ)ਜਾਂ ਡੋਰਮੈਂਟ ਮੰਨ ਲਿਆ ਜਾਵੇਗਾ, ਜੇ ਖਾਤੇ ਵਿੱਚ ਅੰਤਿਮ ਸੰਚਾਲਨ ਦੀ ਮਿਤੀ ਤੋਂ ਦੋ ਸਾਲ ਦੀ ਅਵਧੀ ਤੱਕ ਕੋਈ ਗਾਹਕ ਪ੍ਰੋਰਿਤ (ਵਿੱਤੀ ਜਾਂ ਚੋਣਵੀਂ ਗੈਰ-ਵਿੱਤੀ) ਲੈਣ-ਦੇਣ ਨਹੀਂ ਹੋਵੇਗਾ। ਇਸ ਲਈ ਖਾਤਾਧਾਰਕਾਂ ਨੂੰ ਨਿਯਮਿਤ ਤੌਰ 'ਤੇ ਆਪਣੇ ਖਾਤਿਆਂ ਦਾ ਸੰਚਾਲਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸਥਾਈ ਨਿਰਦੇਸ਼

ਖਾਤਾਧਾਰਕ ਦੁਆਰਾ ਸੇਵਾ ਚਾਰਜਿਜ਼ ਦੇ ਭੁਗਤਾਨ 'ਤੇ ਬੈਂਕ ਤੋਂ ਆਪਣਾ ਖਾਤਾ ਡੇਬਿਟ ਕਰਕੇ ਸਮੇਂ-ਸਮੇਂ 'ਤੇ ਬੀਮਾ ਪ੍ਰੀਮੀਅਮ, ਸਦੱਸਤਾ ਚਾਰਜਿਜ਼, ਆਦਿ ਦਾ ਭੁਗਤਾਨ ਕਰਨ ਦੀ ਬੇਨਤੀ ਕੀਤੀ ਜਾ ਸਕਦੀ ਹੈ। ਸਥਾਈ ਨਿਰਦੇਸ਼ ਲਈ ਵਰਤਮਾਨ ਨਿਰਧਾਰਿਤ ਚਾਰਜਿਜ਼ ਬੈਂਕ ਦੀ ਵੈਬਸਾਈਟ 'ਤੇ ਉਪਲਬਧ ਹਨ। ਇਹ ਜਾਣਕਾਰੀ ਸ਼ਾਖਾਵਾਂ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਵਿਆਜ ਦਾ ਭੁਗਤਾਨ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਤੈਅ ਨਿਰਦੇਸ਼ਾਂ ਅਤੇ ਬੈਂਕ ਦੀ ਏਐਲਐਮ ਨੀਤੀ ਦੇ ਅਨੁਕੂਲ ਸਮੇਂ-ਸਮੇਂ 'ਤੇ ਬੈਂਕ ਦੁਆਰਾ ਨਿਰਧੇ ਅਨੁਸਾਰ ਦਰ ਅਤੇ ਅਵਧਿਕਤਾ 'ਤੇ ਬੱਚਤ ਖਾਤਾ ਅਤੇ ਮਿਆਦੀ ਜਮ੍ਹਾਂ 'ਤੇ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ।

ਖਾਤੇ ਦਾ ਟ੍ਰਾਂਸਫ਼ਰ ਅਤੇ ਬੰਦ ਕਰਾਉਣਾ

ਖਾਤਾਧਾਰਕ(ਕਾਂ) ਦੀ ਬੇਨਤੀ 'ਤੇ ਬੈਂਕ ਦੀਆਂ ਸ਼ਾਖਾਵਾਂ ਵਿਚਕਾਰ ਖਾਤਿਆਂ ਦਾ ਟ੍ਰਾਂਸਫ਼ਰ ਕੀਤਾ ਜਾ ਸਕਦਾ ਹੈ। ਖਾਤਾ ਬੰਦ ਕਰਨ ਦੀ ਬੇਨਤੀ ਵਿੱਚ ਬੰਦ ਕਰਨ ਦਾ ਕਾਰਨ ਦੱਸਿਆ ਜਾਣਾ ਚਾਹੀਦਾ ਹੈ। ਬੰਦ ਕਰਨ ਦੀ ਬੇਨਤੀ ਦੇ ਨਾਲ ਪਾਸਬੁੱਕ/ਚੈਕਬੁੱਕ /ਡੇਬਿਟ ਕਾਰਡ ਜ਼ਰੂਰ ਹੋਣਾ ਚਾਹੀਦਾ ਹੈ। ਸੰਯੁਕਤ ਖਾਤਿਆਂ ਨੂੰ ਅਜਿਹੇ ਸਾਰੇ ਸੰਯੁਕਤ ਹਸਤਾਖਰਕਰਤਾਵਾਂ ਦੀ ਬੇਨਤੀ 'ਤੇ ਹੀ ਬੰਦ ਕੀਤਾ ਜਾ ਸਕਦਾ ਹੈ।

ਬੀਐਸਬੀਡੀ ਯੋਜਨਾ ਦੀਆਂ ਵਿਸ਼ੇਸ਼ਤਾਵਾਂ

- ਬੈਂਕ ਸ਼ਾਖਾ ਵਿੱਚ ਨਕਦੀ ਜਮ੍ਹਾਂ ਦੇ ਨਾਲ-ਨਾਲ ਏਟੀਐਮ/ਸੀਡੀਐਮ।
- ਕਿਸੇ ਵੀ ਇਲੈਕਟ੍ਰੋਨਿਕ ਚੈਨਲ ਦੇ ਜ਼ਰੀਏ ਜਾਂ ਕੇਂਦਰੀ/ਰਾਜ ਸਰਕਾਰ ਦੀਆਂ ਏਸੀਸੀਆਂ ਅਤੇ ਵਿਭਾਗਾਂ ਦੁਆਰਾ ਨਿਕਾਸੀ ਚੈਕਾਂ ਦੀ ਜਮ੍ਹਾਂ/ਵਸੂਲੀ ਦੇ ਜ਼ਰੀਏ ਧਨ ਦੀ ਪ੍ਰਾਪਤੀ/ਜਮ੍ਹਾਂ
- ਜਮ੍ਹਾਂ ਦੀ ਸੰਖਿਆ ਅਤੇ ਮੁੱਲ 'ਤੇ ਕੋਈ ਸੀਮਾ ਨਹੀਂ ਜੋ ਮਹੀਨੇ ਵਿੱਚ ਕੀਤੇ ਜਾ ਸਕਦੇ ਹਨ।
- ਏਟੀਐਮ ਨਿਕਾਸੀ ਸਹਿਤ ਇੱਕ ਮਹੀਨੇ ਵਿੱਚ ਨਿਊਨਤਮ 4 ਨਿਕਾਸੀਆਂ
- ਏਟੀਐਮ ਕਾਰਡ ਜਾਂ ਏਟੀਐਮ-ਸਹਿ-ਡੇਬਿਟ ਕਾਰਡ

ਨਿਯਮਾਂ ਵਿੱਚ ਬਦਲਾਵ

ਬੈਂਕ ਇਹਨਾਂ ਨਿਯਮਾਂ ਅਤੇ ਸੇਵਾ ਚਾਰਜਿਜ਼ ਵਿੱਚੋਂ ਕਿਸੇ ਵੀ ਨੂੰ ਬਦਲਣ, ਹਟਾਉਣ ਜਾਂ ਜੋੜਣ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ, ਜਿਸਦੇ ਲਈ ਗਾਹਕ ਨੂੰ ਬੈਂਕ ਦੀ ਵੈਬਸਾਈਟ ਅਤੇ/ਜਾਂ ਸ਼ਾਖਾ ਦੇ ਨੋਟਿਸ ਬੋਰਡ ਦੇ ਜ਼ਰੀਏ ਵਿਧੀ ਨਾਲ ਸੂਚਿਤ ਕੀਤਾ ਜਾਵੇਗਾ।

ਵਾਸਤੇ,

ਸ੍ਰੀ/ਸ੍ਰੀਮਤੀ

ਪਿਆਰੇ ਸਰ / ਸੇਡਮ,

ਰਜਿ: ਸਾਡੇ ਕੋਲ ਤੁਹਾਡੀ ਜਮ੍ਹਾਂ ਰਕਮ ਨੰ ਦੇ ਸਬੰਧ ਵਿੱਚ ਨਾਮਜ਼ਦਗੀ

ਹਵਾਲਾ: ਤੁਹਾਡਾ ਬਿਨੈ-ਪੱਤਰ ਫਾਰਮ DA1/ਪੱਤਰ ਨੰਬਰ ਮਿਤੀ

ਅਸੀਂ ਸਾਡੇ ਨਾਲ ਖਾਤਾ ਨੰ ਵਿੱਚ ਰੱਖੀ ਉਕਤ ਜਮ੍ਹਾਂ ਰਾਸ਼ੀ ਪ੍ਰਾਪਤ ਕਰਨ ਲਈ ਸ਼੍ਰੀਮਾਨ/ਸ੍ਰੀਮਤੀ

..... ਨੂੰ ਅਧਿਕਾਰਿਤ ਕਰਦੇ ਹੋਏ ਮਿਤੀ ਨੂੰ ਤੁਹਾਡੇ ਨਾਮਜ਼ਦਗੀ ਪੱਤਰ ਦੀ ਪ੍ਰਾਪਤੀ ਨੂੰ ਸਵੀਕਾਰ ਕਰਦੇ ਹਾਂ।

ਤੁਹਾਡਾ ਸ਼ੁੱਭਚਿੰਤਕ

ਮੈਨੇਜਰ

ਸ਼ਾਖਾ

ਤਾਰੀਖ

ਬੇਨਤੀ ਨੰ.

ਵਾਸਤੇ,

ਸ੍ਰੀ/ਸ੍ਰੀਮਤੀ (ਪ੍ਰਾਇਮਰੀ ਖਾਤਾਧਾਰਕ)

ਸ੍ਰੀ/ਸ੍ਰੀਮਤੀ (ਸੰਯੁਕਤ ਖਾਤਾਧਾਰਕ)

ਵਿਸ਼ਾ: ਸਾਡੇ ਨਾਲ ਬੱਚਤ/ਚਾਲੂ ਖਾਤਾ ਖੋਲ੍ਹਣ ਲਈ ਅਰਜ਼ੀ

ਵਿਸ਼ਾ: ਤੁਹਾਡੀ ਅਰਜ਼ੀ ਨੰਬਰ ਤਾਰੀਖ ਨੂੰ ਦੇ ਸ਼ੁਰੂਆਤੀ ਧਨ ਪ੍ਰੋਸ਼ਟ ਦੇ ਨਾਲ

ਅਸੀਂ ਉਪਰ ਦੱਸੇ ਅਨੁਸਾਰ ਬੱਚਤ/ਕਰੰਟ ਖਾਤਾ ਖੋਲ੍ਹਣ ਲਈ ਤੁਹਾਡੀ ਅਰਜ਼ੀ ਦੀ ਰਸੀਦ ਨੂੰ ਧੰਨਵਾਦ ਸਹਿਤ ਸਵੀਕਾਰ ਕਰਦੇ ਹਾਂ।

☐ ਤੁਹਾਡਾ ਖਾਤਾ ਅਧਿਕਤਮ 7 ਕੰਮਕਾਜੀ ਦਿਨਾਂ ਦੇ ਅੰਦਰ ਐਕਟੀਵੇਟ ਹੋ ਜਾਵੇਗਾ (ਦਸਤਾਵੇਜ਼ਾਂ ਦੀ ਪੁਸ਼ਟੀ ਦੇ ਅਧੀਨ)☐ ਤੁਹਾਡੀ ਸੁਆਗਤ ਕਿੱਟ (ਸਿਰਫ਼ ਬੱਚਤ ਬੈਂਕ ਖਾਤਿਆਂ ਲਈ ਲਾਗੂ) 7 ਕੰਮ-ਕਾਜੀ ਦਿਨਾਂ ਦੇ ਅੰਦਰ ਪ੍ਰਾਇਮਰੀ ਖਾਤਾਧਾਰਕ/ਬ੍ਰਾਂਚ ਦੇ ਸੰਚਾਰ ਪਤੇ 'ਤੇ ਭੇਜੀ ਜਾਵੇਗੀ (ਦਸਤਾਵੇਜ਼ਾਂ ਦੀ ਤਸਦੀਕ ਦੇ ਅਧੀਨ)।

ਤੁਹਾਡਾ ਸ਼ੁੱਭਚਿੰਤਕ

ਮੈਨੇਜਰ

ਸ਼ਾਖਾ

ਤਾਰੀਖ

ਬੇਨਤੀ ਨੰ.

ਇਸ ਅਰਜ਼ੀ ਨਾਲ ਸਬੰਧਤ ਹੋਰ ਸਵਾਲਾਂ ਲਈ ਕਿਰਪਾ ਕਰਕੇ ਸਾਨੂੰ ਸਾਡੇ ਰਾਸ਼ਟਰੀ ਟੈਲ ਫ੍ਰੀ ਨੰਬਰ 1800 420 1199 ਜਾਂ 1800 425 1199 'ਤੇ ਕਾਲ ਕਰੋ।

ਬੇਨਤੀ ਨੰ.

ਕਿਰਪਾ ਕਰਕੇ ਸਾਰੇ ਭਾਗਾਂ ਨੂੰ ਕਾਲੀ ਸਿਆਹੀ ਨਾਲ, ਵੱਡੇ ਅੱਖਰਾਂ ਵਿੱਚ ਪੂਰਾ ਕਰੋ ਅਤੇ ਜਿੱਥੇ ਵੀ ਲਾਗੂ ਹੋਵੇ, ਬਕਸਿਆਂ 'ਤੇ ਨਿਸ਼ਾਨ ਲਗਾਓ।

1. ਕਿਰਪਾ ਕਰਕੇ ਦ ਫੈਡਰਲ ਬੈਂਕ ਲਿਮਟਿਡ ਨਾਲ ਨਵਾਂ ਰਿਸ਼ਤਾ ਸ਼ੁਰੂ ਕਰਨ ਲਈ ਇਸ ਫਾਰਮ ਦੀ ਵਰਤੋਂ ਕਰੋ।
2. ਸੰਭਾਵੀ ਗਾਹਕ ਦੀ ਪਛਾਣ ਅਤੇ ਪਤਾ ਬੈਂਕ ਨੂੰ ਢੁਕਵੇਂ ਸਬੂਤ ਦੇ ਕੇ ਸਥਾਪਿਤ ਕੀਤਾ ਜਾਵੇਗਾ। ਗਾਹਕ ਬੈਂਕ ਦੀ ਸੰਤੁਸ਼ਟੀ ਦੇ ਅਧੀਨ, ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਵਜੋਂ ਹੇਠਾਂ ਦਿੱਤੇ ਦਸਤਾਵੇਜ਼ਾਂ/ਕਾਪੀਆਂ ਵਿੱਚੋਂ ਕੋਈ ਵੀ ਇੱਕ ਜਾਂ ਵੱਧ ਜਮ੍ਹਾਂ ਕਰ ਸਕਦਾ ਹੈ।

ਅਧਿਕਾਰਤ ਤੌਰ 'ਤੇ ਵੈਧ ਦਸਤਾਵੇਜ਼

1. ਆਧਾਰ / ਆਧਾਰ ਹੋਣ ਦਾ ਸਬੂਤ
2. ਡਰਾਈਵਿੰਗ ਲਾਇਸੈਂਸ
3. ਵੋਟਰ ਆਈਡੀ
4. ਪਾਸਪੋਰਟ
5. ਨਰੋਗਾ
6. ਰਾਸ਼ਟਰੀ ਜਨਸੰਖਿਆ ਰਜਿਸਟਰ ਤੋਂ ਪੱਤਰ

ਕਿਰਪਾ ਕਰਕੇ ਧਿਆਨ ਦਿਓ ਕਿ ਤਸਦੀਕ ਲਈ ਅਸਲ ਦਸਤਾਵੇਜ਼ ਪੇਸ਼ ਕੀਤੇ ਜਾਣੇ ਚਾਹੀਦੇ ਹਨ।

3. ਇਸ ਫਾਰਮ ਦੇ ਨਾਲ ਨੱਥੀ ਕੀਤੇ ਜਾਣ ਵਾਲੇ ਦਸਤਾਵੇਜ਼: ਉਪਰੋਕਤ ਦਸਤਾਵੇਜ਼ਾਂ ਤੋਂ ਇਲਾਵਾ, ਹੇਠਾਂ ਦਿੱਤੇ ਦਸਤਾਵੇਜ਼/ਕਾਪੀਆਂ (ਸੂਚੀ ਪੂਰੀ ਨਹੀਂ ਹੈ) ਦੀ ਵੀ ਲੋੜ ਹੈ ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ

ਵਿਅਕਤੀ

1. ਫੋਟੋ
2. ਪੈਨ ਕਾਰਡ ਦੀ ਕਾਪੀ ਜਾਂ ਪੂਰੀ ਤਰ੍ਹਾਂ ਭਰਿਆ ਹੋਇਆ ਫਾਰਮ 60
3. ਰਸਮੀ ਤੌਰ 'ਤੇ ਸਵੀਕਾਰ ਕੀਤੇ ਫਾਰਮ 49 A ਦੀ ਕਾਪੀ ਜਿੱਥੇ ਫਾਰਮ 60 ਪੈਨ/ਆਧਾਰ ਲਈ ਲਾਗੂ ਕੀਤੇ ਕਾਰਨ ਨਾਲ ਭਰਿਆ ਗਿਆ ਹੈ

ਜੀਐਸਟੀ ਰਜਿਸਟ੍ਰੇਸ਼ਨ ਵੇਰਵੇ

- a. ਜੀਐਸਟੀ ਰਜਿਸਟ੍ਰੇਸ਼ਨ ਨੰਬਰ ਤਾਂ ਹੀ ਭਰਿਆ ਜਾਵੇਗਾ ਜੇਕਰ ਤੁਹਾਨੂੰ ਕਾਨੂੰਨ ਦੁਆਰਾ ਜੀਐਸਟੀ ਦੇ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਹੈ।
- b. ਜੀਐਸਟੀ ਰਜਿਸਟ੍ਰੇਸ਼ਨ ਨੰਬਰ ਤਾਂ ਹੀ ਅਪਡੇਟ ਕੀਤਾ ਜਾਵੇਗਾ ਜੇ ਪੈਨ ਕਾਰਡ ।
- c. ਸੰਚਾਰ ਪਤੇ ਵਿੱਚ ਦਿੱਤਾ 'ਰਾਜ' ਜੀਐਸਟੀ ਰਜਿਸਟ੍ਰੇਸ਼ਨ ਦਸਤਾਵੇਜ਼ ਵਿੱਚ ਦਿੱਤੇ 'ਰਾਜ ਕੋਡ' ਦੇ ਵਾਂਗ ਹੋਣਾ ਚਾਹੀਦਾ ਹੈ।